

25 ਸਾਲ ਦੀ ਸੇਵਾ ਪੂਰੀ ਕਰਨ ਤੇ ਪੂਰਾ ਪੈਨਸ਼ਨ ਲਾਭ ਲੈਣ ਸੰਬੰਧੀ ।

33 ਸਾਲ ਤੋਂ ਘੱਟ ਸੇਵਾ ਕਰਨ ਵਾਲੇ ਸਰਕਾਰੀ ਕਰਮਚਾਰੀ ਜੋ 25 ਸਾਲ ਜਾਂ ਇਸ ਤੋਂ
ਜ਼ਿਆਦਾ ਸਾਲਾਂ ਤੱਕ ਸੇਵਾਵਾਂ ਦੇਣ ਤੇ ਬਾਅਦ 1 ਜਨਵਰੀ 2006 ਤੋਂ 30 ਨਵੰਬਰ 2011
ਦਰਮਿਆਨ ਸੇਵਾ ਮੁਕਤ ਹੋਏ ਹਨ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀ
CWP No. 7239/2015 ਲਾਭ ਸਿੰਘ ਧਾਰੀਵਾਲ ਅਤੇ ਹੋਰ ਬਨਾਮ ਪੰਜਾਬ ਸਰਕਾਰ
ਅਤੇ 88 ਹੋਰ ਕੇਸਾਂ ਦੇ ਫੈਸਲੇ 18-12-2019 ਅਨੁਸਾਰ 5ਵੇਂ ਤਨਖਾਹ ਕਮਿਸ਼ਨ ਤੋਂ ਲਾਗੂ
ਹੋਈ ਨਵੀਂ ਪੈਨਸ਼ਨ ਸਕੀਮ ਦਾ ਲਾਭ ਲੈ ਸਕਦੇ ਹਨ । ਇਸ ਫੈਸਲੇ ਵਿਰੁੱਧ ਸਰਕਾਰ ਨੇ
LPA 691 of 2020 State of Punjab V/S Labh Singh Dhaliwal
& Others ਦਾਇਰ ਕਰ ਦਿੱਤੀ ਹੈ । ਜਿਸ ਦੀ ਅਗਵਾਲੀ ਸੁਣਵਾਈ 11.01.2024 ਨੂੰ
ਨਿਸ਼ਚਿਤ ਹੈ । ਇਸ ਸੰਬੰਧੀ ਵਿੱਤ ਵਿਭਾਗ ਪੰਜਾਬ ਸਰਕਾਰ (ਵਿੱਤ ਪੈਨਸ਼ਨ ਪਾਲਿਸੀ ਤੇ
ਤਾਲਮੇਲ ਸ਼ਾਖਾ) ਦੇ ਪੱਤਰ ਨੰ. FD-FPPCOMISC/47/2020-3FPPC Dated
08.12.2023 ਅਨੁਸਾਰ ਸਮੂਹ ਪ੍ਰਮੁੱਖ ਸਕੱਤਰ ਅਤੇ ਪ੍ਰਬੰਧਕੀ ਸਕੱਤਰ ਤੋਂ ਅਤੇ ਪੰਜਾਬ
ਸਰਕਾਰ ਦੇ ਵਿਭਾਗਾਂ ਪਾਸੋਂ ਇਹ ਸੂਚਨਾ ਮੰਗੀ ਹੈ ਕਿ 01.01.2006 ਤੋਂ 30.11.2011 ਦੇ
ਸਮੇਂ ਦੌਰਾਨ ਕਿੰਨੇ ਕਰਮਚਾਰੀ ਰਿਟਾਇਰਡ ਹੋਏ ਹਨ ਅਤੇ ਉਹਨਾਂ ਦੀ Financial
Liability 31.07.2023 ਤੱਕ ਕਿੰਨੀ ਬਣਦੀ ਹੈ । 25 ਸਾਲ ਦੀ ਸੇਵਾ ਤੇ Full
Pension Benefit ਦੇਣ ਲਈ ਪੰਜਾਬ ਸਰਕਾਰ ਨੇ 19-08-2024 ਦੇ
Notification ਅਧੀਨ ਸ਼੍ਰੀ ਹਰਪਾਲ ਸਿੰਘ ਚੀਮਾ ਦੀ ਚੇਅਰਮੈਨਸ਼ੀਪ ਵਿੱਚ 3 ਮੈਂਬਰੀ
ਕੈਬਨਿਟ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ ।



Dr. Krishan Lal

B.Sc.,B.Ed.,M.Com., M.A., M.Phil.,Ph.D.
Retd. Lecturer Political Sc.
Near Himanshu Educational Hub, Ward No.9 ,
Chauri Gali, Budhlada - 151502 Distt. Mansa (Pb.)

www.Krishanahelp.com
drkrishan365@gmail.com | info@krishanahelp.com
98157-13297 / 70090-22962/63
84272-03297, 84272-03298
Office:90410-13814 - 19 (6 Lines)
9815713297, 99150-31482
Office Time: 10:00 AM TO 1: 00 PM, 4:00 PM TO 7:00 PM

A CONSULTANCY REGISTERED FIRM TO PROVIDE HELP FOR THE PROBLEMS OF GOVT. EMPLOYEES & RETIRED PENSIONERS

PERFORMA (ENGLISH CAPITAL LETTERS) Writ Regarding 25 Years Pension Benefit

Name	
Father's Name	
Designation	
School / Office Name	
Date Of Birth	
Aadhar Card No.	
Date Of Appointment	
Date Of Regular	
Date Of Retirement	
PPO Number	
Mobile Number	
Whats App Number	
Email Address	
Residence Address	
Signature	

Important Points:-

Paytm / Google Pay and PhonePe Payment UPI Id:- 9915031482@SBI

1. Send one copy of each Performa, Power of Attorney, Aadhar Card both sides and PPO by whatsapp and one by post.
2. Only Signature on Power of Attorney left side as written Signature or Thumb Impression of client.
3. Write Belt No. for Police Department and ID Code for PSPCL Employees.

State Bank of India Budhlada
Distt. Mansa(Punjab)
Current A/c No.39453963229
In Favour of: Krishana Consultancy
IFSC Code: SBIN0050050
Whatsapp No - 98157-13297

POWER OF ATTORNEY

In the Court of

VERSUS

[Plaintiff/Appeallant
Complainant
Petitioner

[Defendant
Respondent,
Accused

KNOW ALL to whom these present shall come that I/We undersigned appoint

for the in the above mentioned case to do all the following acts deeds and things or any of them that is to say :-

1. To act appear and plead in the above mentioned case in the court or any other Court in which the same may be tried or heard in the execution or in any stage of its progress until its final decision.
2. Present pleading appeals letter patent appeal cross objection or petitions for execution review, revisions withdrawal compromise or other petitions or affidavit or other documents as shall deemed necessary or advisable for the prosecution of the said case in all its stage.
3. To file and take back documents and to file application for restoration there of in case it is dismissed in default.
4. To withdraw or compromise the said case or submit for arbitration any difference or disputes that shall arise touching or in any manner relating to the said case.
5. To deposit draw any receive money and grant receipt there of and to do all other acts and things which may be necessary to be done for the progress and in the case of prosecutions of said case.
6. To employee and other legal practitioner authorising him to exercise the power and authorities hereby conferred on the advocate whenever he may think fit to do so.

And I/We hereby agree to ratify whatever the Advocate or his substitute shall do in the promises.

And I/We hereby agree not to hold the Advocate or his substitute responsible for the result of said for hearing case in consequence from the court when the said case is called up or for any negligence of the said Advocate or his substitute.

And I/We hereby agree that in the event of whole or any part of fee agreed by me to be paid to the Advocate, remaining unpaid he shall be entitled to withdraw from the prosecution of the said case until the same is paid if any costs are allowed for an adjournment the advocate would be entitled to the same.

IN WITNESS WHERE OF I/We agree to set my/our hands to the represent the contents of which have been explained to understand by me/us this the

.....day..... 20.....

(Signature or Thumb Impression of client)

Accepted :

ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਨੂੰ ਹਾਈ ਕੋਰਟ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ

ਚੰਡੀਗੜ੍ਹ, 19 ਦਸੰਬਰ (ਹਾਂਡਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 25 ਸਾਲ ਜਾਂ ਇਸ ਤੋਂ ਜ਼ਿਆਦਾ ਸਾਲਾਂ ਤੱਕ ਸੇਵਾਵਾਂ ਦੇਣ ਤੋਂ ਬਾਅਦ 1 ਜਨਵਰੀ, 2006 ਤੋਂ 30 ਨਵੰਬਰ, 2011 ਦਰਮਿਆਨ ਸੇਵਾਮੁਕਤ ਹੋਏ ਉਨ੍ਹਾਂ ਹਜ਼ਾਰਾਂ

ਕਰਮਚਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਨੂੰ ਵੀ ਪੰਜਾਬ ਸਰਕਾਰ ਦੀਆਂ 5ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਲਾਗੂ ਹੋਈ ਨਵੀਂ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇ। ਇਨ੍ਹਾਂ ਹੁਕਮਾਂ ਨੂੰ ਪੰਜਾਬ ਸਰਕਾਰ ਨੂੰ ਚਾਰ ਮਹੀਨੇ ਦੇ ਅੰਦਰ ਲਾਗੂ ਕੀਤੇ ਜਾਣ ਨੂੰ ਕਿਹਾ ਗਿਆ ਹੈ।

ਕੋਰਟ ਨੇ ਇਸ ਸਬੰਧੀ ਲੰਬਿਤ ਚੱਲ ਰਹੇ 89 ਮਾਮਲਿਆਂ ਦਾ ਇਕੱਠੇ ਨਿਬੇੜਾ ਕਰ ਦਿੱਤਾ ਹੈ। ਜਸਟਿਸ ਅਗਸਟਿਨ ਜਾਰਜ ਮਸੀਹ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਉਸ ਇਤਰਾਜ਼ ਨੂੰ ਗਲਤ ਮੰਨਿਆ, ਜਿਸ 'ਚ ਵਿਭਾਗ ਨੇ ਸਾਲ 2006 ਤੋਂ 2011 ਦਰਮਿਆਨ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਦਾ

89

ਮਾਮਲਿਆਂ ਦਾ
ਇਕੱਠਿਆਂ
ਕੀਤਾ ਨਿਬੇੜਾ

ਲਾਭ ਦੇਣ ਨਾਲ ਸਰਕਾਰ 'ਤੇ ਪੈਣ ਵਾਲੇ 92 ਕਰੋੜ ਦੇ ਵਾਧੂ ਬੋਝ ਦਾ ਹਵਾਲਾ ਦਿੰਦਿਆਂ ਪੰਜਾਬ ਸਰਕਾਰ ਦੀ ਤਰਸਯੋਗ ਵਿੱਤੀ ਸਥਿਤੀ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਵਾਧੂ ਵਿੱਤੀ ਬੋਝ ਚੁੱਕਣ ਦੀ ਹਾਲਤ 'ਚ ਨਹੀਂ ਹੈ।

ਵਕੀਲ ਵਿਕਾਸ ਚਤਰਥ ਨੇ ਦੱਸਿਆ ਕਿ ਕੋਰਟ ਨੇ ਸਾਰਾ ਰਿਕਾਰਡ ਪਰਖਣ ਤੋਂ ਬਾਅਦ ਪਾਇਆ ਕਿ ਪੰਜਾਬ ਸਰਕਾਰ ਨੇ ਜਨਵਰੀ, 2015 'ਚ ਜੇ ਪੱਤਰ ਜਾਰੀ ਕਰ ਕੇ 5ਵੇਂ ਤਨਖਾਹ ਕਮਿਸ਼ਨ ਦਾ ਹਵਾਲਾ ਦਿੰਦਿਆਂ ਨਵੀਂ ਪੈਨਸ਼ਨ ਸਕੀਮ ਦਾ ਲਾਭ 1 ਦਸੰਬਰ, 2011 ਤੋਂ ਬਾਅਦ ਸੇਵਾ ਮੁਕਤ ਹੋਣ ਵਾਲਿਆਂ ਨੂੰ ਦਿੱਤਾ ਸੀ, ਉਹ ਕਾਨੂੰਨਨ ਠੀਕ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ 5ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਸਾਲ 2006 ਤੋਂ ਲਾਗੂ ਕੀਤੀਆਂ ਸਨ, ਇਸ ਲਈ ਉਸ ਮਿਆਦ ਤੋਂ ਬਾਅਦ ਤੋਂ ਹੀ ਰਿਟਾਇਰ ਹੋਣ ਵਾਲਿਆਂ ਨੂੰ ਸੇਵਾ ਮੁਕਤੀ ਦਾ ਲਾਭ ਮਿਲਣਾ ਚਾਹੀਦਾ ਹੈ। ਕੋਰਟ ਨੇ ਪੰਜਾਬ ਸਰਕਾਰ ਵਲੋਂ ਜਾਰੀ ਉਕਤ ਪੱਤਰ ਨੂੰ ਰੱਦ ਕਰਦਿਆਂ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਕੇ 4 ਮਹੀਨੇ 'ਚ ਹੁਕਮਾਂ ਨੂੰ ਲਾਗੂ ਕਰਨ ਲਈ ਕਿਹਾ ਹੈ।



Court relief for retired state govt employees

To get pension with effect from January 2006

SAURABH MALIK

TRIBUNE NEWS SERVICE

CHANDIGARH, DECEMBER 19

In a major relief for Punjab government pensioners who retired with effect from January 1, 2006, the Punjab and Haryana High Court has ruled that they were entitled to the benefit of pension from that date and not the earlier specified cut-off date of December 1, 2011.

Justice Augustine George Masih also rapped the state for not reconsidering the issue before taking a fresh decision on the cut-off date for implementing the decision contained in letter dated December 15, 2011.

The rap and the directions by Justice Masih came on 89 petitions challenging letter dated January 6, 2015, issued by the Punjab Finance Pension Policy & Coordination Department reiterating its earlier decision on the date for implementing government instructions after accepting the recommendations of the 5th Punjab Pay Commission on pension and other cumulative benefits with effect from December 1, 2011.

The petitioners' grievance was that the government vide letter dated December 15, 2011,



The HC rap came on 89 pleas challenging letter dated Jan 6, 2015, issued by Punjab Finance Pension Policy & Coordination Dept

dispensed with the linkage of full pension with qualifying service of 33 years and took a decision that employee having rendered minimum qualifying service of 25 years would be admissible to pension equal to 50 per cent of the emoluments or average emoluments received during the last 10 months of his service, whichever was beneficial to him. The instructions were not applicable to employees governed by the new pension scheme. It added that the orders would come into force from Decem-

ber 1, 2011, instead of January 1, 2006. Taking up petitions challenging the same, a Single Judge directed the respondents to consider the claims of the petitioners and similarly placed employees treating the government decision as conveyed in letter December 15, 2011, to be effective from January 1, 2006. Acting on an appeal, a Division Bench directed the state to reconsider the issue and taking a fresh decision on the cut-off date.

The government, in response to an RTI plea, subsequently stated that for giving benefit to the retired employees from January 1, 2006, to November 30, 2011, the financial burden would be Rs 932 crore which was unbearable.

Justice Masih asserted the exercise carried out by the state was based on conjectures, apparent from its written statement and RTI information. "It would not be wrong to conclude that the state proceeded on assumptions with regard to facts and figures which are not expected from the state, especially when having lost before the Single Bench of this court, in an appeal, another opportunity had been given to reconsider the matter by the Division Bench," Justice Masih added.

IN THE HIGH COURT OF PUNJAB AND HARAYANA AT CHANDIGARH

**CWP-7239-2015
and 88 connected cases**

Date of decision: 18.12.2019

LABH SINGH DHALIWAL AND ORS

...PETITIONERS

V/S

STATE OF PUNJAB

...RESPONDENT

CORAM: HON'BLE MR. JUSTICE AUGUSTINE GEORGE MASIH

Present: Mr. Suvir Sidhu, Advocate,
for the petitioner in CWP No. 7239 of 2015.

Mr. A.D.S. Jatana, Advocate,
for the petitioner in CWP No. 24829 of 2015.

Mr. Vikas Chatrath, Advocate,
for the petitioner(s) in CWP Nos. 10771, 10772, 12957, 14850,
15811 of 2015 and CWP No. 10626 of 2017.

Mr. Rakesh Kumar, Advocate &
Mr. Nafees Ahmed, Advocate &
Mr. Mukand Gupta, Advocate for the petitioner(s)
in CWP Nos. 4292 of 2014 & 23219 of 2015.

Mr. Simranjot Singh, Advocate for
Mr. P.S. Khurana, Advocate,
for the petitioner in CWP-10713-2014.

Ms. Monika Mehta, Advocate for
Mr. Rakesh Kumar, Advocate, for the petitioner(s).

Mr. Amrik Singh, Advocate
for the petitioner(s) in CWP No.17911 of 2014 & 10939 of
2015.

Mr. Puneet Gupta, Advocate,
for the petitioner(s) in CWP-8926- 2015.

Mr. Madhur Panwar, Advocate for
Ms. Supriya Garg, Advocate
for the petitioner(s) in CWP No.25945 of 2018.

Mr. Samrit Gill, Advocate for
Mr. Deepak Arora, Advocate
for the petitioner(s) in CWP Nos. 5774 of 2014, 20123 of 2015,
6374 of 2014 and 23815 of 2016.
Mr. J.P. Rana, Advocate
for the petitioner in CWP No. 9748 of 2015.

Mr. Ramesh Goyal, Advocate with
Mr. Arihant Goyal, Advocate
for the petitioner(s) in CWP No. 23523 of 2016.

Mr. Nirmal Singh, Advocate
for the petitioner(s) in CWP Nos. 15804, 10917, 13949 and
15266 of 2015 & 28005 of 2013.

Mr. Maninder, Advocate for Ms. Kusum Chopra, Advocate &
Ms. Gagandeep Kaur, Advocate
for the petitioners in CWP-15256-2015.

Mr. Jugam Arora, Advocate for
Mr. R.K. Arora, Advocate for the petitioner(s) in
CWP Nos. 16001 of 2015 & 26318 of 2016

Mr. Rajinder Sharma, Advocate
for the petitioner in CWP No. 3147 of 2016.

Mr. Vijay Sharma, Advocate for the petitioner(s)
in CWP No. 29081 of 2017 & CWP No. 20632 of 2018.

Mr. C.M. Chopra, Advocate for the petitioner(s) in CWP Nos.
10183, 10196, 10233 and 10319 of 2015.

Mr. S.S. Khaira, Advocate
for the petitioners in CWP No. 9199 of 2016 & 21719 of 2015.

Mr. Sunny Singla, Advocate &
Ms. Riti Aggarwal, Advocate
for the petitioner in CWP Nos. 13258, 13379, 15024, 16255,
1567, 25879, 26144, 17606, 10036 of 2015 & CWP Nos. 800,
2683 of 2014 & CWP Nos. 20340, 25335, 25370, 25393,
17010, 4356 of 2016 & CWP Nos. 6265, 14257, 14258, 14267,
14335 of 2017 & CWP No. 8444 of 2018.

Mr. P.K. Goklaney, Advocate
for the petitioner(s) in CWP No. 4400-2014 & CWP-6813-
2016.

Mr. Vivek Sethi, Advocate
for the petitioner in CWP-19998-2013.

Mr. Jashan Jot Singh, Advocate
for the petitioners in CWP No. 10682 of 2017.

Mr. Harpal Singh, Advocate for Mr. Peeush Gagneja, Advocate
for the petitioners in CWP No. 13124 of 2017.

Mr. Rishav Jain, Advocate & Mr. Nitesh Singla, Advocate
for the petitioners in CWP No.10788 of 2019.

Mr. C.L.Sharma, Advocate
for the petitioners in CWP No. 25141 of 2015
10600 of 2019, 12123 of 2019 & 27493 of 2013.

Mr. S.K.Rattan, Advocate for the petitioners in CWP
No.11673 of 2015.

Mr. Shalli Mahajan, Advocate
for Mr.Sharwan Sehgal, Advocate
for the petitioners in CWP No.18382 & 22036 of 2016.

Ms. Monika Chhiber Sharma, D.A.G. Punjab.

Mr. S.P.S. Tinna, Advocate
for respondent No. 5 in CWP No. 13124 of 2017.

Mr. Manvir Singh Rana, Advocate for
Mr. Sanjeev Soni, Advocate in CWP No.13926 of 2019.

AUGUSTINE GEORGE MASIH, J.

By this order, I propose to decide a bunch*of 89 writ petitions where the challenge is to the letter dated 06.01.2015 issued by the Punjab Government, Finance Department (Finance Pension Policy & Co-ordination Department) reiterating its earlier decision with regard to the date of implementation of the Instructions of the Government accepting the recommendations of the 5th Punjab Pay Commission on pension and other cumulative benefits with effect from 01.12.2011 in pursuance to and in compliance with the judgment dated 09.07.2014 passed by the Division Bench of this Court in LPA No. 1857 of 2013 titled as State of Punjab vs. Rattan I and others vide which directions were issued to the State of Punjab to take a fresh decision with regard to the date of implementation of the

decision contained in the letter dated 15.12.2011.

2. The grievance of the petitioners is that vide letter dated 15.12.2011, Government of Punjab dispensed with the linkage of full pension with qualifying service of 33 years and took a decision that a Government employee having rendered minimum qualifying service of 25 years, would be admissible to pension equal to 50% of the emoluments or average emoluments received during the last 10 months of his service, whichever is beneficial to him. It was clarified that these Instructions would not be applicable to the employees governed by the New Pension Scheme. Para No. 3 of the said Letter/Instructions stated that the orders shall come into force w.e.f. 01.12.2011 instead of 01.01.2006.

3. Aggrieved by this Letter, the employees who had retired between 01.01.2006 to 30.11.2011, approached this Court by filing various writ petitions challenging the cut off date fixed by the Government of Punjab which came up for hearing before the Single Bench and on consideration of the stands taken by the parties, the writ petitions were allowed vide judgment dated 16.08.2013 with the lead case being CWP No. 11373 of 2012 titled as Rattan I and others vs. State of Punjab, wherein it was held as follows:-

“ The judgments relied on by the parties as referred to above, when seen and on analyzing the principles set down therein would lead this Court to a conclusion that the cut-off date can be fixed by the State for applicability of the date of the benefit to be granted to a particular category of persons. However, for reaching the cut-off date, there must be a reasonable criteria to satisfy the test of it not being an invalid

classification. For classification to be a valid one, it must necessarily be based on a just objective having a reasonable nexus to the object sought to be achieved. Such a classification should be based on well-founded intelligible differentia which should have a rational relationship with the object sought to be achieved. Where the benefit is one time benefit on the date of retirement, the cut-off date would be germane to the object which could be held to be justified. It has also been held that when the date is fixed on the basis of the recommendation made by the Pay Commission itself, the same is rational and based on a justifiable differentiable criteria. However, where the benefit is of a nature which is a continuous one and inures for the entire length of the lives of the retired employees then the reasons have to be based on a just objective sought to be achieved. Cut-off date on the basis of financial constraints/expediency/compulsions has also been held to be justifiable ground for fixing a cut-off date being a policy matter.

While wading through the expanse of the sea of knowledge which is reflected in the judgments cited by the counsel for the parties, one common thread which runs through these beads of wisdom is the requirement of a well considered, reasoned, conscious decision reached and taken by the government on the basis of the financial constraints or circumstances which forced the government to fix a cut-off date based on justifiable differentia which can pass the test of

reasonableness so as to bring it within the permissible parameters laid down by the courts so as to catapult it to a plane that does not violate Articles 14 and 16 of the Constitution. Thus, each case has to be individually considered on its own peculiar facts as no hard and fast rule has been laid down rather it has been observed that no straight jacket formula can be framed which would cover each and every situation, requiring this court to go into the facts of this case to decide the issue in hand i.e. the validity of the fixed cut-off date.

In the present case the only ground, which has been taken by the respondent-State for non-implementation of the benefit as contained in decision dated 15.12.2011 with effect from 1.1.2006, the date as recommended by the Pay Commission, is the 'financial constraints'. But bald statement of the Government would not suffice to pass the tests as laid down by the Hon'ble Supreme Court. The requirement thus, is a positive and cautious decision taken by the Government with respect to the same supported by such consideration and reasoning and that too on the basis of records. As no specific details were mentioned in the reply filed by the State nor was there any reference to the records, this Court had called for the original records of the Government where the decision was taken fixing the cut-off date.

On perusal of the produced records of the Government, this Court could not find any specific decision dealing with

this aspect of the matter and, therefore, had called upon Mr. Sethi, the learned Additional Advocate General for the State to assist with the help of government officials to locate such a decision, if any, taken by the Government in this regard. Records were made available to the State counsel on 5.8.2013 and on going through the same with the help of the officials assisting him, he has referred to various pages of the record and made an effort to justify the stand taken by the State. He stated that apart from the records produced, there is no other record dealing with the decision of the pensionary benefits.

I have gone through the relevant pages and record which had been pointed out by the State counsel. At page-70 of the noting file where the recommendations of the Pay Commission with regard to delinking of qualifying service of 33 years and instead taking 20 years as the qualifying service for grant of full pension has been dealt with. At page-72 of the file, a comparative chart has been prepared showing burden per annum upon the exchequer in case of full pension of 33 years being given at the age of 58 years with an average qualifying service of 30 years, 23 years and 25 years. It may be pointed out here that this relates only to the fixing of the length of qualifying service of the employee which would entitle him to full pension on retirement. At page-74, it has been noted that the Council of Ministers in its meeting held on 20.10.2011 had decided that the qualifying service for the Punjab Government employees shall be 25 years instead of 33

years. At page-75, the decision with regard to issuance of the notification has been ordered to be kept pending to await the decision of the Council of Ministers. At page-76, it has been noted that the Council of Ministers had decided in its meeting held on 19.11.2011 that the decision with regard to grant of full pension on completion of 25 years of qualifying service would be effective from 1.12.2011, instead of 1.4.2012 decided earlier in the meeting held on 20.10.2011. In between, reference has been made to the meeting held by the Cabinet Sub Committee, but nothing is forthcoming on the record which would suggest that a decision with regard to the cut-off date has been taken on the basis of financial compulsions or exigencies. Proceedings of the Cabinet Sub Committee also do not indicate that the financial constraints was the ground for fixing the cut-off date as 1.12.2011 nor does it indicate or point to the fact that this aspect was put up before the Cabinet for fixing the cut-off date or that the decision of fixing the date as 1.12.2011 with regard to the implementation of the minimum qualifying service as 25 years which would make admissible to an employee pension equal to 50% of the emoluments or average emoluments received during the last 10 months whichever is beneficial to him.

The only noting relating to financial burden on the exchequer is at page-72 which deals with the fixation of the length of qualifying service for grant of benefit of full pension on retirement where a comparative chart has been prepared

depicting the average length of service on retirement as 30, 25 and 23 years. But this has no relation to fixing the cut-off date with regard to grant of benefit. There is no consideration with regard to the financial constraints after a decision was taken on fixing the qualifying service as 25 years for grant of full pension on 20.10.2011 by the Council of Ministers. It stands virtually conceded as the officials failed to point out any consideration on the aspect of financial constraints or burden if the benefit is granted w.e.f. 1.1.2006. There this appears to be no basis or reason much less reasonable justification for fixing the effective date as 1.12.2011.

The ground, therefore, taken by the respondents that the cut-off date has been fixed keeping in view the financial circumstances prevalent at the time of the issuing the instructions is without any basis and is not supported by the record which has been produced in Court nor have the State counsel with the help of officials been able to point out anything from the record which would show that the said financial circumstances were the reason behind fixing the cut-off date as 1.12.2011. In the absence of material on the record which would justify the fixing of the cut-off date, especially with regard to the financial constraints/situation/circumstances, the said decision cannot be said to be in accordance with law and would amount to discrimination amongst the homogenous class of retirees.

Discrimination is not legally acceptable and the

present is such which need to and can be redressed by granting the writ as sought for by the petitioners in these petitions. It cannot be said that the decision of the Government fulfills the basic principle with regard to the concept of valid classification which would justify valid discrimination as has been laid down by the Hon'ble Supreme Court in the case of State of Kerala Versus N.M. Thomas (1976) 2 SCC 310, which has been discussed by the Hon'ble Supreme Court in Kallakkurichi Taluk Retired Official Association's case (supra) in para-27, where it has been stated as follows :-

"27. At this juncture it is also necessary to examine the concept of valid classification. A valid classification is truly a valid discrimination. Article 16 of the Constitution of India permits a valid classification (see, State of Kerala V. N.M. Thomas (1976) 2 SCC 310). A valid classification is based on a just objective. The result to be achieved by the just objective presupposes, the choice of some for differential consideration/treatment, over others. A classification to be valid must necessarily satisfy two tests. Firstly, the distinguishing rationale has to be based on a just objective. And secondly, the choice of differentiating one set of persons from another, must have a reasonable nexus to the objective sought to be achieved. Legalistically, the test for a valid classification may be summarized as, a distinction based on a classification founded on an intelligible differentia, which

has a rational relationship with the object sought to be achieved. Whenever a cut off date (as in the present controversy) is fixed to categorise one set of pensioners for favourable consideration over others, the twin test for valid classification (or valid discrimination) must necessarily be satisfied.”

The present case does not satisfy the two tests, as has been referred to above, and, therefore, the decision of the State Government fixing the cut-off date as 1.12.2011 cannot sustain and, therefore, deserves to be quashed. The question now would be with regard to the date of applicability of the notification dated 15.12.2011, para-3 whereof fixes the date of its enforceability as 1.12.2011 which has to be struck down in view of the above discussion. The obvious conclusion would be that the said decision would be effective from 1.1.2006 the date which was recommended by the Pay Commission with effect from which the pensionary benefits were revised such as basic pension, commutation of pension, gratuity as per notification dated 17.8.2009. The Government letter dated 15.12.2011 refers to para-3.1 of the Government letter dated 17.8.2009 and it is in continuation thereof where the said decision has been made effective from 1.1.2006, therefore, the letter dated 15.12.2011 would relate back to 1.1.2006 and would be implemented with effect thereof. However, the said decision shall not apply to the employees covered by the new pension scheme as specified in

this letter dated 15.12.2011.

In view of the above, these writ petitions are allowed.

Para-3 of the Government letter dated 15.12.2011, which fixes the effective date of the decision of the Government to be 1.12.2011, stands quashed. Direction is issued to the respondents to consider the claims of the petitioners and similarly placed employees treating the decision of the Government as conveyed in letter 15.12.2011 to be effective from 1.1.2006 and grant consequential benefits to the employees who have retired between 1.1.2006 to 30.11.2011 within a period of four months from the date of receipt of certified copy of this order.” (underlining is mine)

4. Letters Patent Appeal was preferred by the State of Punjab i.e. 1857 of 2013 titled as State of Punjab vs. Rattan I and others along with other appeals, where the Division Bench of this Court in its judgment dated 09.07.2014 held as follows:-

“ The Ld. Single Judge while accepting that financial implications can be a valid ground for fixing a cut- off date for implementing a decision granting liberalized benefits to pensioners, has quashed the cut-off date only on the ground that the record did not reflect that the fixing of the cut-off date was resultant to a conscious decision based on financial implications worked out with particular reference to the cut-off date sought to be fixed.

Despite the above, there is no denying the fact that the appellant had sought to justify the fixation of the cut-off date

primarily on the ground of financial considerations/constraints. That was their pleaded case before the Ld. Single Judge and that is the primary argument pressed in appeal. The record also reflects that financial implications were worked out with regard to fixing different lengths of qualifying service for grant of full pension.

Though no exact details have been furnished to the Court, the Ld. State Counsel has sought to project that the financial implications of implementing the decision would be huge, staggering and unbearable. Besides, it would be an annual recurring expenditure. To the contrary, the respondents have submitted that the pensioners who retired between 1.1.2006 and 31.11.2011 are limited in number and the financial implications in implementing the decision would be meager and would not justify the discriminatory treatment meted out to them.

In the light of the above, in our considered opinion the Ld. Single Judge was correct in holding that the records did not reflect that the fixing of the cut-off date of 1.12.2011 was the result of a conscious decision based on financial considerations/ constraints and consequently para 3 of the letter dated 15.12.2011 was rightly quashed. However, in view of the pleaded case of the appellant and the official record reflecting that financial considerations were the dominant factor in fixing the length of qualifying service for grant of full pension, the Ld. Single Judge, instead of, directing that the

decision be implemented w.e.f., 1.1.2006 ought to have directed the appellant to reconsider the question of fixation of the cut-off date. Hence to this extent the appeals are allowed. The order of the Ld. Single Judge directing that the benefits conferred vide letter dated 15.12.2011 be implemented w.e.f., 1.1.2006 and, resultantly, the benefits of this letter be also given to employees who retired between 1.1.2006 and 31.11.2011 is set aside.

The appellant is directed to reconsider the issue and take a fresh decision with regard to the date of implementation of the decision contained in the letter dated 15.12.2011.”

5. In compliance with the order passed by the Division Bench of this Court, referred to above, State of Punjab has issued a letter dated 06.01.2015, wherein the operative part reads as follows:-

“ The Government while following the directions given by the Hon'ble Punjab and Haryana High Court has reconsidered the matter and has decided that if the Instructions of the Finance Department dated 15.12.2011 are implemented from 01.01.2006 instead of 01.12.2011, the Government will suffer heavy losses and much financial debt will arise. For this reason, the Instructions by the Finance Department dated 15.12.2011 will be implemented as was being done before and the cut off date for qualifying service for claiming full pension being 33 years to 25 years will remain 01.12.2011.”

6. Aggrieved employees sought information under the Right to

Information Act for finding out the reasons and the exercise carried out by the State of Punjab for coming to a decision resulting in the issuance of the Letter dated 06.01.2015. The said information was supplied to the applicants vide communication dated 16.02.2015 by the Finance Pension Policy and Co-ordination Branch of the Finance Department, Government of Punjab, wherein it came out that for giving benefit to the retired employees from 01.01.2006 to 30.11.2011 as per the Government of Punjab Letter dated 15.12.2011, on the said date, the financial burden on the Government was assessed to be ₹932 crore which, as per the financial situation of the State, is unbearable and, therefore, the earlier decision taken vide letter dated 15.12.2011 regarding the benefit to be given from 01.12.2011 is only feasible which was up-to December, 2014 assessed at ₹977 crore and as on December, 2019, it would come to ₹2057crore.

7. It is in this background that the petitioners have approached this Court by filing these writ petitions. Apart from reiterating the grounds, which had been taken in the earlier round of litigation with regard to the power of the State to fix a cut off date, some additional grounds have also been taken relying on various judgments as also on the merits of the case with regard to their entitlement from 01.01.2006, which was dealt in detail by the Single Bench in its earlier judgment dated 16.08.2013 in CWP No. 11373 of 2012 where the principles were culled out including its scope, applicability and considerations etc. which stands upheld by the Division Bench in its judgment dated 09.07.2014. This Court is, thus, restricting itself to the realms of the earlier judgments herein and not delving to deal with the additional grounds taken as these cases have to be considered and decided within the permissible parameters as laid down by the Division

Bench while deciding the appeal.

8. In this regard, what has been asserted by the petitioners is that the monetary burden for implementation of the decision of the letter dated 15.12.2011 w.e.f. 01.01.2006 instead of 01.12.2011 projected by the State of Punjab was highly exaggerated and without any actual economic evaluation and arithmetical calculations having been carried out. Referring to information under the Right to Information Act, petitioners as also their counsel have asserted that the State has proceeded on pure hypothesis without taking into consideration the various aspects such as the fact that the employees, who are already getting full pension as they had more than 33 years of service to their credit when they retired, had to be excluded from the list of beneficiaries and similarly, those retirees, who had qualifying service more than 10 years on superannuation but less than 25 years, would also not get the benefit of these Instructions. It is only the retired employees with qualifying service between 25 years and 33 years on the date of their retirement who would get the benefit of Instructions dated 15.12.2011. The period, therefore, comes out to mere 8 years. The respondents have proceeded to calculate and assess the financial burden taking 10,000 employees to have retired in a financial year, out of which, 45% of the employees have been treated in this category, which is, by no means, acceptable. Taking that to be the figure, the Government has proceeded to calculate the financial burden. Referring to the examples of some of the departments from where, under the Right to Information Act they have extracted some information, it was asserted that the said figure comes to less than 10% on an average of the total retirees who would be the beneficiaries whereas the Government had taken the figure as 45%.

9. A perusal of the Division Bench judgment of this Court would show that the judgment of the Single Bench, on the principles and touchstones for testing the decision of the Government for fixing the cut off date, were approved and the decision on facts holding that the records did not reflect fixing of the cut off date as 01.12.2011 to be a conscious decision based on financial considerations/constraints, which was the only ground taken by the State, was approved and the decision to quash para 3 of the letter dated 15.12.2011 fixing the cut off date has held to have been rightly quashed. It was, however, observed that the Single Bench, instead of directing implementation of the decision in the letter dated 15.12.2011 w.e.f. 01.01.2006, ought to have directed the State to reconsider the question of fixation of the cut off date. The judgment of the Single Bench to this limited extent was set aside and a direction was issued to the State of Punjab, the appellant, to reconsider the issue and take a fresh decision with regard to the date of implementation of the decision contained in the letter dated 15.12.2011.

10. The above being the scope and parameters for reconsideration as per the judgments in the earlier round of litigation as summarized above, when this matter came up for hearing before this Court on 31.05.2019, following order was passed:-

“ Notice of CM-8860-CWP-2019 to the Advocate General, Punjab.

On the asking of the Court, Ms. Monika Chhiber Sharma, D.A.G. Punjab, accepts notice on behalf of the State. Not only reply to CM-8860-CWP-2019 be filed but apart from that, respondents to file a consolidated statement with regard to the employees, who have retired between 01.01.2006 and 30.11.2011 and would have attained 25 to 33 years of

qualifying service to their credit. It should also be mentioned therein as to how much would be the liability of the State each year starting from 01.01.2006 till 30.11.2011 apart from the consolidating liability. The said details be filed within a period of four weeks.

*Adjourned to **24.07.2019** for further consideration.*

Copy of this order be placed on the files of connected cases.”

11. In compliance with the said order, a short affidavit of the Deputy Secretary, Department of Finance, Government of Punjab dated 20.07.2019 was filed in Court, wherein the State was not able to give the figures, as have been called for by this Court in the order dated 31.05.2019. Consolidated information of some of the departments of State of Punjab was appended along with the said affidavit regarding the retirees from 01.01.2006 to 30.11.2011 along with the financial burden. The total number of departments was 73 and the liability between 01.01.2006 to 30.11.2011 came to ₹28,84,54,788/- and the total number of retirees in these 73 departments was 2089.

This being the position despite the present set of writ petitions having been filed in the year 2015 and the State having put in appearance in this matter in the year 2015 and filed a reply in July, 2015, all through the State was aware of the fact that they would be called upon to give the financial details as per the mandate of the Division Bench of this Court where, while considering the stand of the respondents, it mentioned that no exact details were furnished to the Court but what has been projected by the State was that the financial implications on implementation of the decision w.e.f. 01.01.2006 were huge, staggering and unbearable with the annual

recurring expenditure. The Division Bench had, therefore, in its judgment dated 09.07.2014, given an opportunity to the State to reconsider the issue and take a fresh decision with regard to the cut off date for implementing the decision as contained in the letter dated 15.12.2011.

12. The exercise, which has been carried out by the State, is based upon conjectures and surmises as is apparent from the written statement filed by the State coupled with the information supplied to the petitioners under the Right to Information Act as placed on record by them. It would not be wrong to conclude that the State has proceeded on assumptions with regard to the facts and figures which is not expected from the State especially when having lost before the Single Bench of this Court, in an appeal, another opportunity had been given to reconsider the matter by the Division Bench after giving a finding that decision with regard to the cut off date having been fixed in the communication dated 15.12.2011 was not sustainable.

13. On the basis of data made available as also the pleadings, this Court, with great anguish and pain, observes that the State has proceeded with an intention to just carry out the formality with a premeditated and predetermined mind to reiterate its earlier decision without actually delving into a serious exercise for coming to a well considered conclusion as per the judgment passed by the Division Bench of this Court.

14. The so called and claimed conscious decision, which is said to have been taken by the State, was from the very outset meant to reiterate its earlier decision without even carrying out a semblance of an exercise to find out the actual expenditure or liability keeping in view the correct and relevant considerations. This cannot be said to be an over statement rather

it would be an understatement in the light of the following narrated conduct of the State.

15. The above is patently visible from the fact that the State has proceeded on the assumption that 45% of the employees, who retire in a financial year, would fall in the category of employees who would get the benefit of the Instructions dated 15.12.2011 in case the said Instructions are made applicable w.e.f. 01.01.2006 instead of 01.12.2011. The documents, which have been placed on record by the petitioners, clearly indicate that the position is different as around 10-15% of the employees who retire in a financial year would become eligible for the benefit of the Instructions. It has rightly been projected by the petitioners that the employees, who retired between 01.01.2006 and 01.12.2011, would not be large in number because the employees with less than 25 years and more than 33 years of qualified service to their credit on the date of their retirement would not be entitled to the benefit of these Instructions. It is only those employees, who retired between 01.01.2006 and 01.12.2011 and have between 25 to 33 years of qualifying service to their credit on the date of their retirement who would be entitled to the benefit of the Instructions dated 15.12.2011. This aspect has been overlooked by the State.

16. Another aspect, which the State Government has failed to appreciate, is that the liability primarily had to be assessed as it existed on the date of issuance of the Instructions dated 15.12.2011 as that would be the relevant date on which the decision was taken. The calculations, as have been projected by the respondents, reflect altogether different picture on the basis of the figures, which have been taken and that too, hypothetically. This is so, even after the decision of the Division Bench

dated 09.07.2014 giving them ample time to make the relevant actual calculations and thereafter, these writ petitions being pending since the year 2015 i.e. for more than 4 years. On various dates, this Court had orally called upon the State counsel to submit the actual figures with regard to the liability but without any success. Ultimately, when the said oral observations were not being given effect to, order dated 31.05.2019 had to be passed in response whereof, an affidavit dated 20.07.2019 has been filed to which, the calculations, as have been appended, are based upon firstly assumptions and presumptions and secondly, without taking into consideration the correct number/category of employees who would be entitled to the benefit of the Instructions dated 15.12.2011. The details in this regard have been referred to in the earlier part of the order and, therefore, are not being given here for brevity.

17. The subsequent/future annual recurring expenditure no doubt is a relevant factor, which is ascertainable, to start with, on the cut off date. But the same it is likely to reduce with the retirees dropping out over a period of time as the period for which the beneficiaries have to be included is fixed i.e. for 01.01.2006 to 15.12.2011 i.e. five years and secondly only to the limited number of employees as per their eligibility as discussed earlier. Above all the calculations made by the State are based on misconceived and misleading factors which are far from truth and reality as demonstrated above. The same cannot, thus, be accepted to be the estimated burden on the exchequer as they are apparently inflated beyond proportion to be relied upon.

18. Despite the order passed by this Court on 31.05.2019, the State has not been able to furnish the details, as called for by this Court, as is

apparent from the affidavit dated 20.07.2019 filed by the Deputy Secretary, Department of Finance, Government of Punjab, which clearly indicates that no exercise has been carried out in earnest as per the requirement of the Division Bench judgment of the Court to assess the liability and the burden, if any, upon the Government in case the letter dated 15.12.2011 is given effect to from 01.01.2006. After the opportunity granted by the Division Bench and by this Court also during the pendency of these cases, no further opportunity needs to be granted to the State in these matters. The action of the State, therefore, is unsustainable and the letter dated 15.12.2011 of the Government of Punjab being in violation of the settled proposition of law, as has been so held by the Single Bench and upheld by the Division Bench of this Court referred to above, cannot sustain and deserves to be set aside.

19. In view of the above, these writ petitions are allowed. Letter dated 06.01.2015 issued by the Punjab Government, Finance Department (Finance Pension Policy & Co-ordination Department) is hereby quashed.

20. Since the Division Bench of this Court vide order dated 09.07.2014 passed in LPA No. 1857 of 2013 had set aside the judgment of the Single Judge dated 16.08.2013 to the limited extent of conferring the benefit of the letter dated 15.12.2011 w.e.f. 01.01.2006 with a direction to re-consider the issue and take a fresh decision with regard to the date of implementation of the decision contained in the letter dated 15.12.2011 which cut off date i.e. 01.12.2011, as fixed by State of Punjab in its letter dated 06.01.2015, has been quashed, the employees, who had retired w.e.f. 01.01.2006 and fulfil the requirements of letter dated 15.12.2011, shall be entitled to the benefit of the letter dated 15.12.2011. This is being so held in the light of the fact that the cut off date, as fixed by the State, has failed

to pass the test as laid down by the Single Bench in its judgment dated 16.08.2013, which had been upheld by the Division Bench of this Court in its judgment dated 09.07.2014 as reproduced and summarized in the earlier part of this judgment.


21. Let the consequential benefits be released to the eligible petitioners and similarly placed retired employees within a period of four months from today.

December 18th, 2019
pj


(AUGUSTINE GEORGE MASIH)
JUDGE

Whether speaking/reasoned: Yes/No

Whether Reportable : Yes/No



सत्यमेव जयते



I/738849/2023



ਵਿੱਤ ਵਿਭਾਗ

ਪੰਜਾਬ ਸਰਕਾਰ

(ਵਿੱਤ ਪੈਨਸ਼ਨ ਪਾਲਿਸੀ ਤੇ ਤਾਲਮੇਲ ਸ਼ਾਖਾ)

ਸੇਵਾ ਵਿਖੇ

ਸਮੂਹ ਵਿਸ਼ੇਸ਼ ਮੁੱਖ ਸਕੱਤਰ/ ਵਧੀਕ ਮੁੱਖ ਸਕੱਤਰ,

ਵਿੱਤੀ ਕਮਿਸ਼ਨਰ/ ਪ੍ਰਮੁੱਖ ਸਕੱਤਰ ਅਤੇ

ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ

(ਮਾਰਜਨ ਵਿੱਚ ਦਰਸਾਏ ਵਿਭਾਗਾਂ ਨੂੰ ਛੱਡ ਕੇ)

ਵਿਸ਼ਾ : LPA 691 of 2020- Government of Punjab versus Labh singh Dhaliwal & others in
CWP No. 7239 of 2015- Labh singh Dhaliwal & others versus State of Punjab.

ਸਮੂਹ ਪ੍ਰਬੰਧਕੀ ਸਕੱਤਰ, ਕਿਰਪਾ ਕਰਕੇ ਉਪਰੋਕਤ ਵਿਸ਼ੇ ਤੇ ਇਸ ਵਿਭਾਗ ਦੇ ਪੱਤਰ ਮਿਤੀ 31.07.2023 ਅਤੇ 03.11.2023 ਵੱਲ ਧਿਆਨ ਦੇਣ ਦੀ ਖੋਚਲ ਕਰਨ ਜੀ।

2. ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਹਵਾਲਾ ਅਧੀਨ ਪੱਤਰਾਂ ਰਾਹੀਂ ਆਪ ਜੀ ਨੂੰ ਆਪਣੇ ਵਿਭਾਗ ਨਾਲ ਸਬੰਧਤ ਸੂਚਨਾ ਹੇਠ ਦਰਸਾਏ ਪ੍ਰੋਫਾਰਮੇ ਅਨੁਸਾਰ ਭੇਜਣ ਲਈ ਲਿਖਿਆ ਗਿਆ ਸੀ, ਜੋ ਕਿ ਹੁਣ ਤੱਕ ਇਸ ਸ਼ਾਖਾ ਵਿੱਚ ਪ੍ਰਾਪਤ ਨਹੀਂ ਹੋਈ ਹੈ, ਇਸ ਲਈ ਆਪ ਨੂੰ ਫਿਰ ਲਿਖਿਆ ਜਾਂਦਾ ਹੈ ਕਿ ਆਪਣੇ ਵਿਭਾਗ ਨਾਲ ਸਬੰਧਤ ਸੂਚਨਾ ਆਪਣੇ ਪ੍ਰਬੰਧਕੀ ਵਿਭਾਗ ਰਾਹੀਂ ਮਿਤੀ 15.12.2023 ਤੱਕ ਹਰ ਹਾਲਾਤ ਵਿੱਚ ਭੇਜਣ ਦੀ ਖੋਚਲ ਕਰਨੀ ਜੀ। ਅਜਿਹਾ ਨਾ ਕਰਨ ਦੀ ਸੂਚਤ ਵਿੱਚ ਨਾਲ ਨੱਥੀ Schedule ਅਨੁਸਾਰ ਮਿਤੀ 18.12.2023 ਨੂੰ ਸਬੰਧਤ ਵਿਭਾਗ, ਦਿੱਤੇ ਸਮੇਂ ਅਨੁਸਾਰ ਨਿੱਜੀ ਤੌਰ ਤੇ ਵਿੱਤ ਵਿਭਾਗ ਵਿੱਚ ਪਹੁੰਚ ਕਰਕੇ ਫਾਈਨਾਂਸ਼ੀਅਲ ਲਾਈਬਿਲਟੀ ਦਸਤੀ ਤੌਰ ਤੇ ਵਿੱਤ ਵਿਭਾਗ ਨੂੰ ਮੁਹੱਈਆ ਕਰਵਾਈ ਜਾਵੇ। ਅਗਰ ਫਿਰ ਵੀ ਵਿਭਾਗਾਂ ਪਾਸੋਂ ਮੰਗੀ ਗਈ ਸੂਚਨਾ ਮੁਹੱਈਆ ਨਹੀਂ ਕਰਵਾਈ ਜਾਂਦੀ ਤਾਂ ਇਸ ਮਾਮਲੇ ਸਬੰਧੀ ਉੱਚ ਅਧਿਕਾਰੀ ਸਾਹਿਬਾਨਾਂ ਵੱਲੋਂ ਸਖਤ ਨੋਟਿਸ ਲਿਆ ਜਾ ਸਕਦਾ ਹੈ।

Sr. No.	Name of the Administrative Department or entity	Number of Employees who have retired within the stipulated period from 01.01.2006 to 30.11.2011	Years of Qualifying service after which they have retired.	Financial Liability as on 31.07.2023

3. ਇਹ ਕੇਸ ਮਾਨਯੋਗ ਅਦਾਲਤ ਵਿੱਚ ਮਿਤੀ 11.01.2024 ਨੂੰ ਸੁਣਵਾਈ ਲਈ ਨਿਸ਼ਚਿਤ ਹੈ ਜੀ।

Harminder Kaur
Superintendent
08-12-2023

ਨੱਥੀ : Schedule

ਮਾਰਜਨ

- | | | |
|-------------------------------------|-----------------------------|--|
| 1. ਖੁਰਾਕ ਸਿਵਲ ਸਪਲਾਈ ਵਿਭਾਗ | 2. ਆਮ ਰਾਜ ਪ੍ਰਬੰਧ ਵਿਭਾਗ | 3. ਮਕਾਨ ਉਸਾਰੀ ਅਤੇ ਸ਼ਹਿਰੀ ਯੋਜਨਾਬੰਦੀ ਵਿਭਾਗ |
| 4. ਉਦਯੋਗ ਅਤੇ ਕਮਰਸ ਵਿਭਾਗ | 5. NRI ਵਿਭਾਗ | 6. ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ |
| 7. ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ | 8. ਸੂਚਨਾ ਅਤੇ ਤਕਨਾਲੋਜੀ ਵਿਭਾਗ | 9. ਚੋਕਸੀ ਵਿਭਾਗ |
| 10. ਛਪਾਈ ਅਤੇ ਲਿਖਣ ਸਮੱਗਰੀ ਵਿਭਾਗ | 11. ਜਲ ਸਰੋਤ ਵਿਭਾਗ | 12. ਯੋਜਨਾਬੰਦੀ ਵਿਭਾਗ |
| 13. ਰੇਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ | 14. ਸੰਸਦੀ ਕਾਜ ਵਿਭਾਗ | 15. ਪੇਂਡੂ ਵਿਕਾਸ ਵਿਭਾਗ |
| 16. ਸਕੂਲ ਸਿੱਖਿਆ ਵਿਭਾਗ | 17. ਤਕਨੀਕੀ ਸਿੱਖਿਆ ਵਿਭਾਗ | |

Schedule:

Sr. No	Name of the Department	Date and Time
1	Agriculture	ਮਿਤੀ 18.12.2023 ਸਮਾਂ ਸਵੇਰੇ 10.00 ਵਜੇ
2	Animal Husbandry, Fisheries and Dairy Development	ਮਿਤੀ 18.12.2023 ਸਮਾਂ ਸਵੇਰੇ 10.00 ਵਜੇ
3	Civil Aviation	ਮਿਤੀ 18.12.2023 ਸਮਾਂ ਸਵੇਰੇ 10.00 ਵਜੇ
4	Cooperation	ਮਿਤੀ 18.12.2023 ਸਮਾਂ ਸਵੇਰੇ 10.00 ਵਜੇ
5	Defence Welfare	ਮਿਤੀ 18.12.2023 ਸਮਾਂ ਸਵੇਰੇ 11.00 ਵਜੇ
6	Election	ਮਿਤੀ 18.12.2023 ਸਮਾਂ ਸਵੇਰੇ 11.00 ਵਜੇ
7	Excise and Taxation	ਮਿਤੀ 18.12.2023 ਸਮਾਂ ਸਵੇਰੇ 11.00 ਵਜੇ
8	Food Processing	ਮਿਤੀ 18.12.2023 ਸਮਾਂ ਦੁਪਹਿਰ 12.00 ਵਜੇ
9	Forest Department	ਮਿਤੀ 18.12.2023 ਸਮਾਂ ਦੁਪਹਿਰ 12.00 ਵਜੇ
10	Governance Reforms	ਮਿਤੀ 18.12.2023 ਸਮਾਂ ਦੁਪਹਿਰ 12.00 ਵਜੇ
11	Health Department	ਮਿਤੀ 18.12.2023 ਸਮਾਂ ਦੁਪਹਿਰ 12.00 ਵਜੇ
12	Higher Education	ਮਿਤੀ 18.12.2023 ਸਮਾਂ ਦੁਪਹਿਰ 1.30 ਵਜੇ
13	Home Department,	ਮਿਤੀ 18.12.2023 ਸਮਾਂ ਦੁਪਹਿਰ 1.30 ਵਜੇ
14	Information and Public Relation	ਮਿਤੀ 18.12.2023 ਸਮਾਂ ਦੁਪਹਿਰ 1.30 ਵਜੇ
15	Jail Department	ਮਿਤੀ 18.12.2023 ਸਮਾਂ ਦੁਪਹਿਰ 1.30 ਵਜੇ
16	Labour	ਮਿਤੀ 18.12.2023 ਸਮਾਂ ਦੁਪਹਿਰ 2.30 ਵਜੇ
17	Local Government	ਮਿਤੀ 18.12.2023 ਸਮਾਂ ਦੁਪਹਿਰ 2.30 ਵਜੇ
18	Medical Education and Research	ਮਿਤੀ 18.12.2023 ਸਮਾਂ ਦੁਪਹਿਰ 2.30 ਵਜੇ
19	Personnel Department	ਮਿਤੀ 18.12.2023 ਸਮਾਂ ਦੁਪਹਿਰ 2.30 ਵਜੇ
20	Power	ਮਿਤੀ 18.12.2023 ਸਮਾਂ ਸ਼ਾਮ 3.30 ਵਜੇ
21	Public works	ਮਿਤੀ 18.12.2023 ਸਮਾਂ ਸ਼ਾਮ 3.30 ਵਜੇ
22	Revenue, Rehabilitation and disaster management	ਮਿਤੀ 18.12.2023 ਸਮਾਂ ਸ਼ਾਮ 3.30 ਵਜੇ
23	Science and Technology	ਮਿਤੀ 18.12.2023 ਸਮਾਂ ਸ਼ਾਮ 3.30 ਵਜੇ
24	Tourism	ਮਿਤੀ 18.12.2023 ਸਮਾਂ ਸ਼ਾਮ 4.30 ਵਜੇ
25	Transport	ਮਿਤੀ 18.12.2023 ਸਮਾਂ ਸ਼ਾਮ 4.30 ਵਜੇ
26	Water Supply and Sanitation	ਮਿਤੀ 18.12.2023 ਸਮਾਂ ਸ਼ਾਮ 4.30 ਵਜੇ
27	Welfare of Schedule Castes and Backward Classes	ਮਿਤੀ 18.12.2023 ਸਮਾਂ ਸ਼ਾਮ 4.30 ਵਜੇ

Dr. Krishan Lal

B.Sc., B.Ed., M.Com., M.A., M.Phil., Ph.D.
Retd. Lecturer Political Sc.

Near Himanshu Educational Hub, Ward No.9,
Chauri Gali, Budhlada - 151502 Distt. Mansa (Pb.)

www.Krishanahelp.com
drkrishan365@gmail.com | info@krishanahelp.com
98157-13297 / 70090-22962/63
84272-03297, 84272-03298
Office: 90410-13814 - 19 (6 Lines)
9815713297, 99150-31482
Office Time: 10:00 AM TO 1:00 PM, 4:00 PM TO 7:00 PM

ਸਤਿਕਾਰਯੋਗ ਵੀਰ/ਡੇਠ ਜੀ,

ਹੇਠ ਲਿਖੇ ਕੋਰਟ ਕੇਸਾਂ ਵਿੱਚ ਸ਼ਾਮਲ ਹੋਣ ਲਈ ਡਾ. ਕ੍ਰਿਸ਼ਨ ਲਾਲ ਨੂੰ ਮੋਬਾਇਲ ਨੰ. 98157-13297, 90410-13814 ਤੋਂ 19 (ਛੇ ਲਾਈਨਾਂ) ਤੇ ਸੰਪਰਕ ਕਰੋ।

1. Govt. of Punjab, Department of Finance (Finance Pension Policy and Co-ordination Branch) ਦੇ Notificaion No. 02/01/2022-2FPPC/153 ਮਿਤੀ 18-11-2022 ਦੇ ਅਨੁਸਾਰ ਪੰਜਾਬ ਸਰਕਾਰ ਦੇ ਕਰਮਚਾਰੀ National Pension System (NPS) ਦੀ ਥਾਂ ਤੇ Old Pension Scheme ਲੈਣ ਲਈ ਸੰਪਰਕ ਕਰਨ। ਇਹ Notificaion ਪੰਜਾਬ ਦੇ ਗਵਰਨਰ ਵਲੋਂ Article 309 of the Constitution of India ਅਧੀਨ ਜਾਰੀ ਕੀਤਾ ਗਿਆ ਹੈ।

2. ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 17 ਜੁਲਾਈ 2020 ਵਾਲੀ ਚਿੱਠੀ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਨਵੇਂ ਭਰਤੀ ਹੋਣ ਵਾਲੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਹੁਣ ਕੇਂਦਰ ਵਾਲੇ ਤਨਖਾਹ ਸਕੇਲ ਹੀ ਮਿਲਣਗੇ। ਸਿੱਖਿਆ ਵਿਭਾਗ ਪੰਜਾਬ ਵੱਲੋਂ 21 ਅਕਤੂਬਰ 2020 ਨੂੰ ਸਕੱਤਰ, ਸਕੂਲ ਸਿੱਖਿਆ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਮਾਸਟਰ, ਹੈਡ ਮਾਸਟਰ, ਲੈਕਚਰਾਰ, ਵੈਕੇਸ਼ਨਲ ਲੈਕਚਰਾਰ, ਬੀ.ਪੀ.ਈ.ਓ ਤੇ ਸੀ.ਐਚ.ਟੀ. ਨੂੰ ਇੱਕੋ 35,400 ਦਾ ਸਕੇਲ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੇ.ਬੀ.ਟੀ. / ਈ.ਟੀ.ਟੀ., ਐਚ.ਟੀ. ਅਤੇ ਆਰਟ ਐਂਡ ਕਰਾਫਟ ਟੀਚਰਾਂ ਨੂੰ ਵੀ 29,200 ਸਕੇਲ ਦਿੱਤਾ ਗਿਆ ਹੈ। As per 7th central pay commission (CPC), the present Punjab pay structure comprises of five pay bands and 32 grade pays have merged into 15 grade of central government. ਕੇਂਦਰੀ ਤਨਖਾਹ ਸਕੇਲ ਲਾਗੂ ਹੋਣ ਨਾਲ ਹਰ ਨਵੇਂ ਨਿਯੁਕਤ ਅਧਿਆਪਕ ਨੂੰ ਦਸ ਤੋਂ ਪੰਦਰਾਂ ਹਜ਼ਾਰ ਰੁਪਏ ਦਾ ਘਾਟਾ ਪੈ ਰਿਹਾ ਹੈ। ਇਹ ਨਿਖੇਧੀ ਯੋਗ ਹੈ।

ਸੁਪਰੀਮ ਕੋਰਟ Civil Appeal No. 213 Of 2013 State Of Punjab & Ors V/s Jagjit Singh 'ਚ ਮਾਨਯੋਗ ਜੱਜ ਜੇ.ਐਸ. ਖੇਹਰ ਅਤੇ ਐਸ.ਏ.ਬੋਬਡ ਦੇ 102 ਸਫੇ ਦੇ 26-10-2016 ਦੇ ਫੈਸਲੇ ਅਨੁਸਾਰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਸਿਧਾਂਤ Daily Wages/ Temporary Worker ਅਤੇ ਠੇਕੇ ਦੇ ਮੁਲਾਜ਼ਮਾਂ ਤੇ ਵੀ ਲਾਗੂ ਹੋਵੇਗਾ ਜਿਹੜੇ Proper Selection Procedure ਰਾਹੀਂ Sanctioned Posts ਲੱਗੇ ਹੋਏ ਹਨ ਅਤੇ ਉਹ ਰੇਗੂਲਰ ਮੁਲਾਜ਼ਮਾਂ ਦੇ ਬਰਾਬਰ ਕੰਮ ਕਰਦੇ ਹਨ। ਸੰਵਿਧਾਨ ਅਨੁਸਾਰ ਬਰਾਬਰ ਕੰਮ ਲਈ ਨਿਯੁਕਤ ਕਰਮਚਾਰੀ ਨੂੰ ਆਪਣੇ ਹੀ ਹੋਰ ਕਰਮਚਾਰੀਆਂ ਦੇ ਮੁਕਾਬਲੇ ਘੱਟ ਤਨਖਾਹ ਨਹੀਂ ਮਿਲ ਸਕਦੀ ਜਦਕਿ ਉਹ ਬਰਾਬਰ ਜ਼ਿੰਮੇਵਾਰੀ ਨਿਭਾਉਂਦੇ ਹਨ।

ਇਸ ਸੰਬੰਧੀ CWP No. 15896 of 2023 (O&M) Saurabh Sharma and Others V/S State of Punjab and Another ਦੀ ਰਿਟ 13-09-2024 Allow ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਵਿਰੁੱਧ ਪਾਈ ਗਈ LPA No. 2977 of 2024 (O&M) State of Punjab and Another V/S Dr. Saurabh Sharma and Others ਦਾ ਫੈਸਲਾ 10-12-2024 ਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਹੱਕ ਵਿੱਚ ਹੋ ਚੁੱਕਾ ਹੈ। ਇਸ ਫੈਸਲੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਿੱਚ ਪਾਈ ਗਈ SLP (Civil) No. 1158 of 2025 The State of Punjab and Another V/S Saurabh Sharma and Others ਦਾ ਫੈਸਲਾ 20-01-2025 ਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਹੱਕ ਵਿੱਚ ਹੋ ਚੁੱਕਾ ਹੈ ਅਤੇ ਪੰਜਾਬ ਸਰਕਾਰ ਦੀ ਅਪੀਲ Dismiss ਕਰ ਦਿੱਤੀ ਹੈ। ਇਸ ਲਈ ਪੰਜਾਬ ਸਰਕਾਰ ਦੇ ਕਰਮਚਾਰੀ ਕੇਂਦਰ ਸਰਕਾਰ ਦੇ ਸਕੇਲਾਂ ਦੇ ਬਜਾਏ 17 ਜੁਲਾਈ 2020 ਤੋਂ ਪੰਜਾਬ ਸਰਕਾਰ ਦੇ ਸਕੇਲ ਲੈਣ ਲਈ ਸੰਪਰਕ ਕਰੋ।

3. ਸਰਕਾਰੀ ਕਰਮਚਾਰੀਆਂ ਅਤੇ ਰਿਟਾਇਰਡ ਕਰਮਚਾਰੀ ਨੂੰ 01.01.2016 ਤੋਂ 30.06.2021 ਤੱਕ ਦਾ ਲਗਭਗ 12844 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਅਤੇ ਕੇਂਦਰ ਅਨੁਸਾਰ 55% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ 10-11-2024 ਤੱਕ ਡੀ.ਏ. ਦੇ 252 ਮਹੀਨਿਆਂ ਦੇ ਲਗਭਗ 4139 ਕਰੋੜ ਰੁਪਏ ਵੱਧ ਦੇ ਬਕਾਏ ਦੇਣ ਸੰਬੰਧੀ ਕੇਸ ਵੀ ਪਾ ਰਹੇ ਹਾਂ। ਮਿਤੀ 01.01.2016 ਨੂੰ ਅਣਦੁਹਰਾਈ ਪੈਨਸ਼ਨ ਤੇ ਕੇਂਦਰ ਸਰਕਾਰ 125% ਮਹਿੰਗਾਈ ਭੱਤਾ ਦੇ ਰਹੀ ਸੀ। ਕਿਉਂ ਜੋ ਦੁਹਰਾਈ ਉਪਰੰਤ ਮਿਤੀ 01.01.2016 ਨੂੰ ਡੀ.ਏ. ਜੀਰੋ ਹੈ, ਇਸ ਲਈ ਦੁਹਰਾਈ ਦੇ ਲਈ 113% ਦੀ ਥਾਂ 125% ਡੀ.ਏ. ਸ਼ਾਮਲ ਕਰਨਾ ਬਣਦਾ ਹੈ। ਜਿਸ ਨਾਲ ਕਰਮਚਾਰੀਆਂ ਨੂੰ 01.01.2016 ਤੋਂ ਬੇਸਿਕ Pension ਦਾ ਲਾਭ ਹੋਵੇਗਾ ਜਿਸ ਉਪਰ 55% D.A. ਅਤੇ Old Age Allowance ਵੱਖਰਾ ਹੋਵੇਗਾ।

01.01.2016 ਤੋਂ 30.06.2021 ਤੱਕ ਦਾ ਛੇਵੇਂ ਪੇ ਕਮੀਸ਼ਨ ਦਾ ਬਕਾਇਆ ਅਤੇ ਕੇਂਦਰ ਅਨੁਸਾਰ 55% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ 10-11-2024 ਤੱਕ ਡੀ.ਏ. ਦੇ 252 ਮਹੀਨਿਆਂ ਦਾ ਬਕਾਇਆ ਔਸਤਨ 5 ਲੱਖ ਰੁਪਏ ਤੋਂ ਵੱਧ ਬਣਦਾ ਹੈ। ਪੰਜਾਬ ਸਰਕਾਰ ਵੱਲ Due D.A. ਦੀਆਂ ਕਿਸਤਾਂ ਦਾ ਬਕਾਇਆ 4139 ਕਰੋੜ ਤੋਂ ਵੱਧ, 01-01-2016 ਤੋਂ 30-06-2021 ਤੱਕ ਦਾ revised ਤਨਖਾਹ ਸਕੇਲਾਂ / ਪੈਨਸ਼ਨਰਾਂ ਦਾ ਲਗਭਗ 12844 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ Revised Leave encashment ਦਾ ਬਕਾਇਆ 345 ਕਰੋੜ ਬਣਦਾ ਹੈ। ਲਗਭਗ 18228 ਕਰੋੜ ਰੁਪਏ ਦੇ ਬਕਾਏ ਦੀ ਥਾਂ 14000 ਕਰੋੜ ਰੁਪਏ ਦੇਣ ਬਾਰੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਵਿੱਤ ਪ੍ਰਸ਼ੋਨਲ-1 ਬ੍ਰਾਂਚ) ਦੇ ਪੱਤਰ ਨੰ. 03/01/2021-1FP1/12 ਮਿਤੀ ਚੰਡੀਗੜ੍ਹ 18-02-2025 ਦੇ ਅਨੁਸਾਰ 01-01-2016 ਤੋਂ 30-06-2021 ਦਾ ਛੇਵੇਂ ਪੇ ਕਮੀਸ਼ਨ ਦਾ ਬਕਾਇਆ ਦੇਣ ਸੰਬੰਧੀ ਪੱਤਰ ਜਾਰੀ ਕੀਤਾ ਹੈ। ਇਸ ਲਈ ਮੰਤਰੀ ਮੰਡਲ ਵੱਲੋਂ 14000 ਕਰੋੜ ਦੇ ਬਕਾਏ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸੰਬੰਧੀ 85 ਸਾਲ ਤੋਂ ਵੱਧ ਉਮਰ ਵਾਲਿਆਂ ਪੈਨਸ਼ਨਰਾਂ ਨੂੰ 2 ਕਿਸਤਾਂ ਵਿੱਚ, 75 ਤੋਂ 85 ਸਾਲ ਦੇ ਪੈਨਸ਼ਨਰਾਂ ਨੂੰ 12 ਕਿਸਤਾਂ ਵਿੱਚ ਅਤੇ ਬਾਕੀ ਪੈਨਸ਼ਨਰਾਂ ਨੂੰ 42 ਕਿਸਤਾਂ ਵਿੱਚ ਅਪ੍ਰੈਲ 2025 ਤੋਂ ਦੇਣ ਦਾ ਫੈਸਲਾ ਕੀਤਾ ਹੈ। 01-01-2016 ਤੋਂ 30-06-2021 ਤੱਕ ਰਿਟਾਇਰਡ ਕਰਮਚਾਰੀਆਂ ਨੂੰ 6 ਮਹੀਨਿਆਂ ਦੀਆਂ 4 ਕਿਸਤਾਂ ਵਿੱਚ ਦੇਣ ਦਾ ਅਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਅਪ੍ਰੈਲ 2026 ਤੋਂ 36 ਕਿਸਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ। Supreme Court of India Writ Petition (C) No. 35 of 2006 Society of Retired Forest Officer, U.P. V/S State of U.P. and Others ਦੇ ਫੈਸਲੇ 30-07-2008 ਅਨੁਸਾਰ ਇਹ ਬਕਾਇਆ 2 ਮਹੀਨਿਆਂ ਵਿੱਚ ਮਿਲਣਾ ਚਾਹੀਦਾ ਹੈ। ਇਸ ਸੰਬੰਧੀ CWP No. 20089 of 2023 (O&M) Shiv Kumar & Others V/S State of Punjab ਦਾ ਫੈਸਲਾ 07-02-2025 ਨੂੰ ਹੋ ਚੁੱਕਿਆ ਹੈ। ਇਸ ਲਈ ਪੰਜਾਬ

ਸਰਕਾਰ ਦੇ ਪੱਤਰ ਨੂੰ ਚੇਲੈਂਜ ਕਰਕੇ ਬਕਾਇਆ 2 ਮਹੀਨਿਆਂ ਵਿੱਚ ਲੈਣ ਲਈ ਡਾ. ਕ੍ਰਿਸ਼ਨ ਲਾਲ ਨਾਲ ਮੋਬਾਇਲ ਨੰ. 90410-13814 ਤੋਂ 19 (6 ਲਾਈਨਾਂ) ਉਪਰ ਸੰਪਰਕ ਕਰੋ ।

ਉਪਰੋਕਤ ਕਾਰਨਾ ਕਰਕੇ 01.01.2016 ਤੋਂ 30.06.2021 ਤੱਕ ਦਾ ਛੇਵੇਂ ਪੈ ਕਮੀਸ਼ਨ ਦੇ ਏਰੀਅਰ ਅਤੇ ਕੇਂਦਰ ਅਨੁਸਾਰ 55% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ 10-11-2024 ਤੱਕ ਡੀ.ਏ. ਦੇ 252 ਮਹੀਨਿਆਂ ਦੇ ਬਕਾਏ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਨਕਦੀ ਦੇ ਰੂਪ ਵਿੱਚ ਯਕ ਮੁਕਤ (Lump Sum) one go ਵਿੱਚ ਦਿੱਤੇ ਜਾਣ । ਪਟੀਸ਼ਨਰ / ਪੈਨਸ਼ਨਰ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਉਸ ਦੇ Life Time Arrears ਦੀ ਅਦਾਇਗੀ ਪਟੀਸ਼ਨਰ / ਪੈਨਸ਼ਨਰ ਦੀ ਫੈਮਲੀ ਪੈਨਸ਼ਨਰ ਨੂੰ ਅਦਾ ਕੀਤੀ ਜਾਵੇ ।

4. ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਵਿੱਤ ਪ੍ਰਸ਼ੋਨਲ-1 ਬ੍ਰਾਂਚ) ਦੇ ਪੱਤਰ ਨੰ. 03/01/2021-1FP1/12 ਮਿੱਤੀ ਚੰਡੀਗੜ੍ਹ 18-02-2025 ਦੇ ਅਨੁਸਾਰ 01-01-2016 ਤੋਂ 30-06-2021 ਦਾ ਛੇਵੇਂ ਪੈ ਕਮੀਸ਼ਨ ਦਾ ਬਕਾਇਆ ਦੇਣ ਸੰਬੰਧੀ ਪੱਤਰ ਜਾਰੀ ਕੀਤਾ ਹੈ । ਇਸ ਲਈ ਮੰਤਰੀ ਮੰਡਲ ਵੱਲੋਂ 14000 ਕਰੋੜ ਦੇ ਬਕਾਏ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ । ਇਸ ਸੰਬੰਧੀ 85 ਸਾਲ ਤੋਂ ਵੱਧ ਉਮਰ ਵਾਲਿਆਂ ਪੈਨਸ਼ਨਰਾਂ ਨੂੰ 2 ਕਿਸ਼ਤਾਂ ਵਿੱਚ, 75 ਤੋਂ 85 ਸਾਲ ਦੇ ਪੈਨਸ਼ਨਰਾਂ ਨੂੰ 12 ਕਿਸ਼ਤਾਂ ਵਿੱਚ ਅਤੇ ਬਾਕੀ ਪੈਨਸ਼ਨਰਾਂ ਨੂੰ 42 ਕਿਸ਼ਤਾਂ ਵਿੱਚ ਅਪ੍ਰੈਲ 2025 ਤੋਂ ਦੇਣ ਦਾ ਫੈਸਲਾ ਕੀਤਾ ਹੈ । 01-01-2016 ਤੋਂ 30-06-2021 ਤੱਕ ਰਿਟਾਇਰਡ ਕਰਮਚਾਰੀਆਂ ਨੂੰ 6 ਮਹੀਨਿਆਂ ਦੀਆਂ 4 ਕਿਸ਼ਤਾਂ ਵਿੱਚ ਦੇਣ ਦਾ ਅਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਅਪ੍ਰੈਲ 2026 ਤੋਂ 36 ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ । Supreme Court of India Writ Petition (C) No. 35 of 2006 Society of Retired Forest Officer, U.P. V/S State of U.P. and Others ਦੇ ਫੈਸਲੇ 30-07-2008 ਅਨੁਸਾਰ ਇਹ ਬਕਾਇਆ 2 ਮਹੀਨਿਆਂ ਵਿੱਚ ਮਿਲਣਾ ਚਾਹੀਦਾ ਹੈ । ਇਸ ਸੰਬੰਧੀ CWP No. 20089 of 2023 (O&M) Shiv Kumar & Others V/S State of Punjab ਦਾ ਫੈਸਲਾ 07-02-2025 ਨੂੰ ਹੋ ਚੁੱਕਿਆ ਹੈ ।
5. ਸਾਲ 2016 'ਚ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਦੀ ਤਰੱਕੀ ਲਈ ਕੇਸ ਮੰਗੇ ਗਏ ਸਨ, ਜਿਸ 'ਚ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਉਮੀਦਵਾਰਾਂ ਨੂੰ ਤਰੱਕੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਪੰਜਾਬ ਰਾਜ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਪੱਤਰ ਵਿਹਾਰ ਰਾਹੀਂ ਡਿਗਰੀਆਂ ਪ੍ਰਾਪਤ ਕੀਤੀਆਂ ਸਨ । 4 ਅਗਸਤ 2023 ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ 2247/2016 (O&M) Bharat Bhushan V/S Secretary Department of Education 'ਚ ਫੈਸਲਾ ਸੁਣਾਉਂਦੇ ਹੋਏ ਹੁਕਮ ਜਾਰੀ ਕੀਤੇ ਸਨ ਕਿ ਪਟੀਸ਼ਨਰ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਉਸ ਤੋਂ ਜੁਨੀਅਰ ਅਧਿਆਪਕਾਂ ਦੇ ਬਰਾਬਰ ਬਣਦੇ ਸਾਰੇ ਲਾਭ ਦਿੱਤੇ ਹੋਏ ਤਰੱਕੀ ਦਿੱਤੀ ਜਾਵੇ । ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ COCP No. 2605 of 2024 Bharat Bhushan V/S Sh. Vinay Bublanı ਪਾਈ ਗਈ ਜਿਸ ਦੀ ਅਗਲੀ ਤਰੀਕ 17-03-2025 ਹੈ । ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਿੱਖਿਆ ਵਿਭਾਗ ਪੰਜਾਬ ਵੱਲੋਂ 14 ਅਕਤੂਬਰ 2024 ਨੂੰ ਬਤੌਰ ਲੈਕਚਰਾਰ ਤਰੱਕੀ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਸਨ ।
6. The Punjab Municipal Employees Pension and General Provident Fund Rules 1994 ਦੇ Rule 2(1) ਅਧੀਨ ਸਰਕਾਰੀ ਕਰਮਚਾਰੀ Improvement Trust, Corporation or any other Public Sector Undertaking ਦੀ Qualifying Service ਗਿਣਕੇ retirement ਲਾਭ ਲੈ ਸਕਦੇ ਹਨ । ਇਸ ਸੰਬੰਧੀ CWP No. 1396 of 2014 (O&M) Jagdish Lal V/S State of Punjab and Others, CWP No. 5634 of 2014 Paramjit Singh and Others V/S State of Punjab and Others ਦੀ ਰਿੱਟ 20 ਜਨਵਰੀ 2025 ਨੂੰ Allow ਹੋ ਚੁੱਕੀ ਹੈ ।
7. 01-01-2006 ਤੋਂ ਪਹਿਲਾਂ ਰਿਟਾਇਰਡ ਕਰਮਚਾਰੀ ਜਿਸ ਦੀ ਸਰਕਾਰੀ ਸੇਵਾ 10 ਸਾਲ ਤੋਂ ਵੱਧ ਅਤੇ 33 ਸਾਲ ਤੋਂ ਘੱਟ ਹੈ ਉਹ minimum 50% ਪੈਨਸ਼ਨ 01-01-2006 ਤੋਂ ਲਾਗੂ ਨਵੇਂ ਪੈ ਸਕੇਲ ਅਤੇ ਗਰੇਡ ਪੈ ਅਨੁਸਾਰ ਲੈਣ ਦੇ ਹੱਕਦਾਰ ਹਨ ।
8. CWP No. 9426 of 2023 (O&M) Shila Devi & Others V/S State of Punjab & Others ਦੇ ਸਮੇਤ 807 ਹੋਰ ਰਿੱਟਾਂ 27-11-2024 ਨੂੰ Dismissed ਕਰ ਦਿੱਤੀਆਂ ਹਨ । ਇਹਨਾਂ ਰਿੱਟਾਂ ਉਪਰ Stay order ਲੈਣ ਅਤੇ Commutation ਦੀ recovery 15 ਸਾਲ ਦੀ ਥਾਂ 10.8 ਸਾਲ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਕੇਸ ਪਾ ਰਹੇ ਹਾਂ ਕਿਉਂਕਿ ਦਿੱਲੀ ਅਤੇ ਰਾਜਸਥਾਨ ਸਟੇਟ ਦੇ ਫੈਸਲੇ excess recovery ਨੂੰ 9% ਵਿਆਜ ਸਮੇਤ ਵਾਪਸ ਕਰਨ ਲਈ ਹੋ ਚੁੱਕੇ ਹਨ । Telangana High Court, Hyderabad ਨੇ ਵੀ 28.11.2024 ਨੂੰ Excess Commutation ਦੀ Stay ਰੋਕਣ ਲਈ ਨਾਂ ਕਰ ਦਿੱਤੀ ਹੈ । ਜਦੋਂਕਿ ਗੁਜਰਾਤ ਸਰਕਾਰ ਨੇ Commutation ਦੀ recovery 15 ਸਾਲ ਦੀ ਥਾਂ 13 ਸਾਲ ਵਿੱਚ ਕਰਨ ਦਾ ਫੈਸਲਾ ਕਰ ਲਿਆ ਹੈ । ਮਾਨਯੋਗ ਸੁਪਰੀਮ ਕੋਰਟ ਵਿੱਚ ਦਾਇਰ SLP (Civil) No. 17176/2024 Punjab National Bank V/S Sarv Priya Maingi & Others ਦਾ ਕੇਸ 15 ਸਾਲਾਂ ਵਿੱਚ ਰਿਕਵਰੀ ਕਰਨ ਸੰਬੰਧੀ 09.08.2024 ਨੂੰ dismiss ਹੋ ਚੁੱਕਾ ਹੈ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ Commutation ਦੀ recovery ਤੇ stay ਦੇਣ ਤੋਂ ਨਾਂ ਕਰ ਦਿੱਤੀ ਹੈ ।

In view of calculations, supreme court observations, High court orders, we are filling SLP in the Supreme Court to kindly review earlier decisions and restore full amount of commutation after 10.8 Years (128 Months) against the prescribed time limit of 15 Years and for the stay of commutation recovery after 10 Years of retirements or above.

9. ਇਸ ਸਮੇਂ ਕੰਮ ਕਰ ਰਹੇ ਸਰਕਾਰੀ ਕਰਮਚਾਰੀ 01.01.2016 ਤੋਂ 30.06.2021 ਤੱਕ ਦਾ ਲਗਭਗ 12844 ਕਰੋੜ ਰੁਪਏ ਦਾ ਬਕਾਇਆ ਅਤੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦੇ ਲਗਭਗ 4139 ਕਰੋੜ ਰੁਪਏ ਦੇ ਬਕਾਏ ਲੈਣ ਲਈ ਸੰਪਰਕ ਕਰਨ ।

ਪੰਜਾਬ ਸਰਕਾਰ ਵੱਲੋਂ ਵਿੱਤੀ ਸੰਕਟ ਦਾ ਬਹਾਨਾ ਬਣਾਕੇ ਕਰਮਚਾਰੀਆਂ ਪ੍ਰਤੀ ਬੇਰੁਖੀ ਅਤੇ ਅਣਦੇਖੀ ਕਾਰਨ 01.01.2016 ਤੋਂ 30.06.2021 ਤੱਕ ਦਾ ਛੇਵੇਂ ਪੈ ਕਮੀਸ਼ਨ ਦਾ ਬਕਾਇਆ ਅਤੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦਾ ਬਕਾਇਆ ਐਸਤਨ 5 ਲੱਖ ਰੁਪਏ ਤੋਂ ਵੱਧ ਬਣਦਾ ਹੈ । ਇਹ ਬਕਾਏ ਦੇਣ ਬਾਰੇ ਸਰਕਾਰ ਨੇ ਚੁੱਪ ਵੱਟੀ ਹੋਈ ਹੈ ।

ਉਪਰੋਕਤ ਕਾਰਨਾ ਕਰਕੇ 01.01.2016 ਤੋਂ 30.06.2021 ਤੱਕ ਦਾ ਛੇਵੇਂ ਪੈ ਕਮੀਸ਼ਨ ਦੇ ਏਰੀਅਰ ਅਤੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦੇ ਬਕਾਏ ਸਰਕਾਰੀ ਕਰਮਚਾਰੀਆਂ ਨੂੰ ਨਕਦੀ ਦੇ ਰੂਪ ਵਿੱਚ ਦਿੱਤੇ ਜਾਣ । ਇਸ ਸੰਬੰਧੀ CWP No. 18552 of 2023 Vir Chand Puri and Others V/S State of Punjab and Others

ਦਾ ਫੈਸਲਾ 29.08.2023 ; CWP No. 21790 of 2023 Raj Kumar and Others V/S State of Punjab and Others ਦਾ ਫੈਸਲਾ 17.10.2023 ਨੂੰ ਹੋ ਚੁੱਕਾ ਹੈ । 01-01-2016 ਤੋਂ 30-06-2021 ਤੱਕ ਦੇ Revised Pay / Leave Encashment ਅਤੇ ਡੀ.ਏ. ਦੀਆਂ ਦੀ ਕਿਸਤਾਂ ਦੇਣ ਸੰਬੰਧੀ ਪੰਜਾਬ ਸਰਕਾਰ ਨੇ 19-08-2024 ਦੇ Notification ਅਧੀਨ ਸ਼੍ਰੀ ਹਰਪਾਲ ਸਿੰਘ ਚੀਮਾ ਦੀ ਚੇਅਰਮੈਨਸ਼ੀਪ ਵਿੱਚ 3 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ ।

10. 01-01-2016 ਤੋਂ ਪਹਿਲਾਂ ਰਿਟਾਰਡ ਕਰਮਚਾਰੀ ਨੂੰ ਬੇਸਿਕ ਪੇਅ ਉਪਰ 113% ਦੀ ਥਾਂ 119% D.A. ਲੈ ਕੇ 15% ਲਾਭ ਲੇਣ ਦਾ ਕੇਸ ਵੀ ਪਾ ਰਹੇ ਹਾਂ । ਇਸ ਸੰਬੰਧੀ CWP No. 7242 of 2023 Naresh Kumar Goyal and Others V/S State of Punjab ਦੀ ਰਿੱਟ ਸਮੇਤ ਕੁੱਲ 32 ਰਿੱਟਾਂ 17-09-2024 ਨੂੰ Allow ਹੋ ਚੁੱਕੀਆਂ ਹਨ । ਮਿਤੀ 01.01.2016 ਨੂੰ ਅਣਦੁਹਰਾਈ ਪੈਨਸ਼ਨ ਤੇ ਕੇਂਦਰ ਸਰਕਾਰ 125% ਮਹਿੰਗਾਈ ਭੱਤਾ ਦੇ ਰਹੀ ਸੀ । ਕਿਉਂ ਜੋ ਦੁਹਰਾਈ ਉਪਰੰਤ ਮਿਤੀ 01.01.2016 ਨੂੰ ਡੀ.ਏ. ਜੀਰੋ ਹੈ, ਇਸ ਲਈ ਦੁਹਰਾਈ ਦੇ ਲਈ 113% ਦੀ ਥਾਂ 125% ਡੀ.ਏ. ਸ਼ਾਮਲ ਕਰਨਾ ਬਣਦਾ ਹੈ । ਜਿਸ ਨਾਲ ਕਰਮਚਾਰੀਆਂ ਨੂੰ 01.01.2016 ਤੋਂ ਬੇਸਿਕ Pension ਦਾ ਲਾਭ ਹੋਵੇਗਾ ਜਿਸ ਉਪਰ 53% D.A. ਅਤੇ Old Age Allowance ਵੱਖਰਾ ਹੋਵੇਗਾ । ਜਿਸ ਨਾਲ ਬੇਸਿਕ ਪੈਨਸ਼ਨ ਵਧੇਗੀ ਅਤੇ 01.07.2021 ਤੋਂ 30.09.2024 ਤੱਕ 39 ਮਹੀਨਿਆਂ ਦਾ ਬਕਾਇਆ ਨਕਦ ਮਿਲੇਗਾ ।

ਪੰਜਾਬ ਸਰਕਾਰ ਵਲੋਂ ਵਿੱਤੀ ਸੰਕਟ ਦਾ ਬਹਾਨਾ ਬਣਾਕੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਪ੍ਰਤੀ ਬੇਰੁਖੀ ਅਤੇ ਅਣਦੇਖੀ ਕਾਰਨ 01.01.2016 ਤੋਂ 30.06.2021 ਤੱਕ ਦਾ ਛੇਵੇਂ ਪੇ ਕਮੀਸ਼ਨ ਦਾ ਬਕਾਇਆ ਅਤੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦਾ ਬਕਾਇਆ ਔਸਤਨ 5 ਲੱਖ ਰੁਪਏ ਤੋਂ ਵੱਧ ਬਣਦਾ ਹੈ । ਪੰਜਾਬ ਸਰਕਾਰ ਵੱਲ Due D.A. ਦੀਆਂ ਕਿਸਤਾਂ ਦਾ ਬਕਾਇਆ 4139 ਕਰੋੜ ਤੋਂ ਵੱਧ, 01-01-2016 ਤੋਂ 30-06-2021 ਤੱਕ ਦਾ revised ਤਨਖਾਹ ਸਕੇਲਾ / ਪੈਨਸ਼ਨਰਾਂ ਦਾ ਲਗਭਗ 12844 ਕਰੋੜ ਰੁਪਏ ਦਾ ਬਕਾਇਆ Revised Leave encashment ਦਾ ਬਕਾਇਆ 345 ਕਰੋੜ ਬਣਦਾ ਹੈ । ਲਗਭਗ 18228 ਕਰੋੜ ਰੁਪਏ ਦੇ ਬਕਾਏ ਦੇਣ ਬਾਰੇ ਸਰਕਾਰ ਨੇ ਚੁੱਪ ਵੱਟੀ ਹੋਈ ਹੈ ।

ਇਸ ਮੰਤਵ ਲਈ ਸੀ.ਡਬਲਿਊ.ਪੀ. 12980/2015 (ਓ ਐੱਫ ਐਮ) ਮਹਿੰਦਰ ਸਿੰਘ ਬਨਾਮ ਪੰਜਾਬ ਸਰਕਾਰ, ਹਾਈਕੋਰਟ ਵਿੱਚ ਪਾਈ ਗਈ । ਇਸ ਸਿਵਲ ਪਟੀਸ਼ਨ ਦਾ ਨਿਪਟਾਰਾ ਮਾਨਯੋਗ ਜੱਜ ਕੁਲਦੀਪ ਸਿੰਘ ਵਲੋਂ 25 ਜੁਲਾਈ, 2016 ਨੂੰ ਕਰ ਦਿੱਤਾ ਗਿਆ । ਇਸ ਫੈਸਲੇ ਨੂੰ ਲਾਗੂ ਕਰਨ ਲਈ ਪੰਜਾਬ ਵਿੱਤ ਵਿਭਾਗ ਨੇ ਪੱਤਰ ਨੰ. 3/2/1997-IFPI/231 ਮਿਤੀ 03-04-2017 ਨੂੰ ਜਾਰੀ ਕਰ ਦਿੱਤਾ ਸੀ ।

ਮਿਤੀ 01.01.2016 ਤੋਂ ਰਿਟਾਰਡ ਕਰਮਚਾਰੀਆਂ ਦਾ 01.01.2016 ਤੋਂ 29.02.2024 ਤੱਕ 219 ਮਹੀਨਿਆਂ ਦੇ ਪੈਂਡਿੰਗ ਡੀ.ਏ. ਦਾ ਬਕਾਇਆ ਸੇਵਾਦਾਰ ਦੇ ਬਰਾਬਰ ਤਨਖਾਹ ਲੈਣ ਵਾਲੇ ਦਰਜਾ-4 ਕਰਮਚਾਰੀ ਦਾ ਸੇਧੀ ਪੈਨਸ਼ਨ 16522 ਨਾਲ ਔਸਤਨ 1,10,351 ਰੁਪਏ ਬਣਦਾ ਹੈ । ਦਰਜਾ-3 ਕਰਮਚਾਰੀ ਦਾ ਸੇਧੀ ਪੈਨਸ਼ਨ 26798 ਨਾਲ ਔਸਤਨ 175340/- ਰੁਪਏ ਬਣਦਾ ਹੈ । ਕਲਾਸ-1 ਅਫਸਰ ਦਾ ਸੇਧੀ ਪੈਨਸ਼ਨ 40515 ਨਾਲ ਔਸਤਨ 272790/- ਰੁਪਏ ਬਣਦਾ ਹੈ ।

ਉਪਰੋਕਤ ਕਾਰਨਾ ਕਰਕੇ 01.01.2016 ਤੋਂ 30.06.2021 ਤੱਕ ਦਾ ਛੇਵੇਂ ਪੇ ਕਮੀਸ਼ਨ ਦੇ ਏਰੀਅਰ ਅਤੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦੇ ਬਕਾਏ ਪੈਨਸ਼ਨਰਾਂ ਨੂੰ ਨਕਦੀ ਦੇ ਰੂਪ ਵਿੱਚ ਯਕ ਮੁਕਤ (Lump Sum) one go ਵਿੱਚ ਦਿੱਤੇ ਜਾਣ । ਪਟੀਸ਼ਨਰ / ਪੈਨਸ਼ਨਰ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਉਸ ਦੇ Life Time Arrears ਦੀ ਅਦਾਇਗੀ ਪਟੀਸ਼ਨਰ / ਪੈਨਸ਼ਨਰ ਦੀ ਫੈਮਲੀ ਪੈਨਸ਼ਨਰ ਨੂੰ ਅਦਾ ਕੀਤੀ ਜਾਵੇ । ਇਸ ਸੰਬੰਧੀ CWP No. 18552 of 2023 Vir Chand Puri and Others V/S State of Punjab and Others ਦਾ ਫੈਸਲਾ 29.08.2023 ; CWP No. 21790 of 2023 Raj Kumar and Others V/S State of Punjab and Others ਦਾ ਫੈਸਲਾ 17.10.2023 ਨੂੰ ਹੋ ਚੁੱਕਾ ਹੈ । 01-01-2016 ਤੋਂ 30-06-2021 ਤੱਕ ਦੇ Revised Pay / Leave Encashment ਅਤੇ ਡੀ.ਏ. ਦੀਆਂ ਦੀ ਕਿਸਤਾਂ ਦੇਣ ਸੰਬੰਧੀ ਪੰਜਾਬ ਸਰਕਾਰ ਨੇ 19-08-2024 ਦੇ Notification ਅਧੀਨ ਸ਼੍ਰੀ ਹਰਪਾਲ ਸਿੰਘ ਚੀਮਾ ਦੀ ਚੇਅਰਮੈਨਸ਼ੀਪ ਵਿੱਚ 3 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ । ਇਹ ਕਮੇਟੀ COCP No. 1800 of 2024 and COCP No. 1277 of 2024 ਅਤੇ ਇਸ ਤੋਂ ਇਲਾਵਾ ਹੋਰ ਵੀ ਜਿਆਦਾ ਨਵੇਂ ਕੇਸਾਂ ਦੇ ਫੈਸਲਿਆਂ ਕਾਰਨ 30-09-2024 ਦੀ ਮੀਟਿੰਗ ਦੌਰਾਨ ਪੈਨਸ਼ਨਰਾਂ ਨੂੰ ਇਹ ਬਕਾਏ ਦੇਣ ਲਈ Plan ਬਣਾ ਰਹੀ ਹੈ । ਇਹ ਲਾਭ ਲੈਣ ਲਈ ਮੋਬਾਇਲ ਨੰ: 98157-13297, 90410-13814 ਤੇ 19 (ਛੇ ਲਾਈਨਾਂ) ਤੇ ਸੰਪਰਕ ਕਰੋ ।

11. 01.01.2016 ਤੋਂ ਬਾਅਦ ਰਿਟਾਰਡ ਪੈਨਸ਼ਨਰਾਂ ਨੂੰ 01.01.2016 ਤੋਂ 30.06.2021 ਤੱਕ ਦਾ ਬਕਾਇਆ ; ਛੇਵੇਂ ਪੇ ਕਮੀਸ਼ਨ ਅਨੁਸਾਰ ਵਧੀ ਹੋਈ ਕਮਾਈ ਛੁੱਟੀ ਦੇ ਬਕਾਏ ਸਮੇਤ ਅਤੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦੇ ਲਗਭਗ 18228 ਕਰੋੜ ਰੁਪਏ ਦੇ ਬਕਾਏ ਪੈਨਸ਼ਨਰ ਲੈਣ ਲਈ ਸੰਪਰਕ ਕਰਨ ।

ਪੰਜਾਬ ਸਰਕਾਰ ਵਲੋਂ ਵਿੱਤੀ ਸੰਕਟ ਦਾ ਬਹਾਨਾ ਬਣਾਕੇ ਪੈਨਸ਼ਨਰਾਂ ਪ੍ਰਤੀ ਬੇਰੁਖੀ ਅਤੇ ਅਣਦੇਖੀ ਕਾਰਨ 01.01.2016 ਤੋਂ 30.06.2021 ਤੱਕ ਦਾ ਛੇਵੇਂ ਪੇ ਕਮੀਸ਼ਨ ਦਾ ਬਕਾਇਆ ਅਤੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦਾ ਬਕਾਇਆ ਔਸਤਨ 5 ਲੱਖ ਰੁਪਏ ਤੋਂ ਵੱਧ ਬਣਦਾ ਹੈ । ਇਹ ਬਕਾਏ ਦੇਣ ਬਾਰੇ ਸਰਕਾਰ ਨੇ ਚੁੱਪ ਵੱਟੀ ਹੋਈ ਹੈ ।

ਮਿਤੀ 01.01.2016 ਤੋਂ ਪਹਿਲਾਂ ਰਿਟਾਇਰ ਹੋਏ ਹਰੇਕ ਪੈਨਸ਼ਨਰ ਦਾ 01.01.2016 ਤੋਂ 29.02.2024 ਤੱਕ 219 ਮਹੀਨਿਆਂ ਦੇ ਪੈਂਡਿੰਗ ਡੀ.ਏ. ਦਾ ਕਿੰਨਾ ਕਿੰਨਾ ਬਕਾਇਆ ਸਰਕਾਰ ਕੋਲ ਖੜ੍ਹਾ ਹੈ :-

1. ਇੱਕ ਸੇਵਾਦਾਰ ਦੇ ਬਰਾਬਰ ਤਨਖਾਹ ਲੈਣ ਵਾਲੇ ਦਰਜਾ-4 ਸੇਵਾ ਮੁਕਤ ਪੈਨਸ਼ਨਰ ਜਿਸ ਦੀ ਪੁਰਾਣੀ ਪੈਨਸ਼ਨ 6745/- ਰੁਪਏ ਸੀ ਅਤੇ ਮਿਤੀ 01.01.2016 ਤੋਂ 2,4495 (2.45) ਦੇ ਗੁਣਾਂਕ ਨਾਲ ਸੇਧੀ ਹੋਈ ਪੈਨਸ਼ਨ 16522/- ਰੁਪਏ ਹੈ, ਦਾ ਕਰੀਬ 1,55,200/- ਰੁਪਏ ਬਕਾਇਆ ਬਣਦਾ ਹੈ, ਜਿਸ ਵਿੱਚ ਪੈਨਸ਼ਨ ਰਵੀਜ਼ਨ ਦਾ ਸਿਰਫ 44849/- ਰੁਪਏ (28.90%) ਅਤੇ ਡੀ.ਏ. ਦਾ 1,10,351 ਰੁਪਏ (71.10%) ਏਰੀਅਰ ਬਣਦਾ ਹੈ ।

2. ਦਰਜਾ-3 ਕਰਮਚਾਰੀ ਜਿਸ ਦੀ ਪੁਰਾਣੀ ਪੈਨਸ਼ਨ 10940/- ਰੁਪਏ ਸੀ ਅਤੇ 01.01.2016 ਤੋਂ 2,4495 ਦੇ ਗੁਣਾਂਕ ਨਾਲ ਸੇਧੀ ਹੋਈ ਪੈਨਸ਼ਨ 26798/- ਰੁਪਏ ਹੈ ਦਾ ਕਰੀਬ 2,48,100/- ਰੁਪਏ ਬਕਾਇਆ ਬਣਦਾ ਹੈ, ਜਿਸ ਵਿੱਚ ਪੈਨਸ਼ਨ ਰਵੀਜ਼ਨ ਦਾ ਸਿਰਫ 72760/- ਰੁਪਏ (29.33%) ਅਤੇ ਡੀ.ਏ. ਦਾ 175340/- ਰੁਪਏ (70.67%) ਏਰੀਅਰ ਬਣਦਾ ਹੈ ।

3. ਕਲਾਸ-1 ਅਫਸਰ-ਪੈਨਸ਼ਨਰ ਜਿਸ ਦੀ ਪੁਰਾਣੀ ਪੈਨਸ਼ਨ 16540/- ਰੁਪਏ ਸੀ ਅਤੇ 01.01.2016 ਤੋਂ 2,4495 ਦੇ ਗੁਣਾਂਕ ਨਾਲ ਸੇਧੀ ਪੈਨਸ਼ਨ 40515/- ਰੁਪਏ ਹੈ, ਦਾ ਕਰੀਬ 5,32,145/- ਰੁਪਏ ਏਰੀਅਰ ਬਣਦਾ ਹੈ, ਜਿਸ ਵਿੱਚ ਪੈਨਸ਼ਨ ਰਵੀਜ਼ਨ ਦਾ 259355/- ਰੁਪਏ (48.74%) ਅਤੇ ਡੀ.ਏ. ਦਾ 272790/- ਰੁਪਏ (51.26%) ਏਰੀਅਰ ਬਣਦਾ ਹੈ ।

ਉਪਰੋਕਤ ਕਾਰਨਾ ਕਰਕੇ 01.01.2016 ਤੋਂ 30.06.2021 ਤੱਕ ਦਾ ਛੇਵੇਂ ਪੇ ਕਮੀਸ਼ਨ ਦੇ ਏਰੀਅਰ ਅਤੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦੇ ਬਕਾਏ ਪੈਨਸ਼ਨਰਾਂ ਨੂੰ ਨਕਦੀ ਦੇ ਰੂਪ ਵਿੱਚ ਵਿੱਚ ਦਿੱਤੇ ਜਾਣ । ਪਟੀਸ਼ਨਰ / ਪੈਨਸ਼ਨਰ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਉਸ ਦੇ Life Time Arrears ਦੀ ਅਦਾਇਗੀ ਪਟੀਸ਼ਨਰ / ਪੈਨਸ਼ਨਰ ਦੀ ਫੈਮਲੀ ਪੈਨਸ਼ਨਰ ਨੂੰ

ਅਦਾ ਕੀਤੀ ਜਾਵੇ। ਇਸ ਸੰਬੰਧੀ CWP No. 18552 of 2023 Vir Chand Puri and Others V/S State of Punjab and Others ਦਾ ਫੈਸਲਾ 29.08.2023 ; CWP No. 21790 of 2023 Raj Kumar and Others V/S State of Punjab and Others ਦਾ ਫੈਸਲਾ 17.10.2023 ਨੂੰ ਹੋ ਚੁੱਕਾ ਹੈ।

ਉਹ ਕਰਮਚਾਰੀ ਜੋ 01.01.2016 ਤੋਂ 30.06.2021 ਤੱਕ ਰਿਟਾਇਰਡ ਹੋਏ ਹਨ ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਦੁਆਰਾ ਵਧੀ ਹੋਈ ਕਮਾਈ ਫੁੱਟੀ ਦਾ ਬਕਾਇਆ ਨਹੀਂ ਮਿਲ ਰਿਹਾ। ਇਸ ਸੰਬੰਧੀ CWP No. 21331 of 2024 Hari Chand & Others V/S State of Punjab & Others ਦਾ ਫੈਸਲਾ 30.08.2024 ; CWP No. 1921 of 2024 Suresh Kumar & Others V/S State of Punjab & Others ਦਾ ਫੈਸਲਾ 31.01.2024 ਅਤੇ CWP No. 19736 of 2024 Manjit Singh & Others V/S State of Punjab & Others ਦਾ ਫੈਸਲਾ 14.08.2024 ਨੂੰ ਹੋ ਚੁੱਕਿਆ ਹੈ। 01-01-2016 ਤੋਂ 30-06-2021 ਤੱਕ ਦੇ Revised Pay / Leave Encashment ਅਤੇ ਡੀ.ਏ. ਦੀਆਂ ਦੀ ਕਿਸ਼ਤਾਂ ਦੇਣ ਸੰਬੰਧੀ ਪੰਜਾਬ ਸਰਕਾਰ ਨੇ 19-08-2024 ਦੇ Notification ਅਧੀਨ ਸ਼੍ਰੀ ਹਰਪਾਲ ਸਿੰਘ ਚੀਮਾ ਦੀ ਚੇਅਰਮੈਨਸ਼ੀਪ ਵਿੱਚ 3 ਮੈਂਬਰੀ ਕੋਮਿਟੀ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਹ ਕਮੇਟੀ COCP No. 1800 of 2024 and COCP No. 1277 of 2024 ਅਤੇ ਇਸ ਤੋਂ ਇਲਾਵਾ ਹੋਰ ਵੀ ਜਿਆਦਾ ਨਵੇਂ ਕੇਸਾਂ ਦੇ ਫੈਸਲਿਆਂ ਕਾਰਨ 30-09-2024 ਦੀ ਮੀਟਿੰਗ ਦੌਰਾਨ ਪੈਨਸ਼ਨਰਾਂ ਨੂੰ ਇਹ ਬਕਾਏ ਦੇਣ ਲਈ Plan ਬਣਾ ਰਹੀ ਹੈ।

12. ਪੰਜਾਬ ਸਰਕਾਰ ਦੇ ਜਿਨ੍ਹਾਂ ਕਰਮਚਾਰੀਆਂ ਨੇ 2.59 ਜਾਂ 2.25 ਦੇ ਗੁਣਾਕ ਦੀ ਬਜਾਏ ਬੇਸਿਕ ਪੇ ਉਪਰ 113% ਦੀ ਥਾਂ 119% ਡੀ.ਏ ਉਪਰ 15% ਲਾਭ ਲਿਆ ਹੈ ਉਹਨਾਂ ਕਰਮਚਾਰੀਆਂ ਨੂੰ 01-01-2016 ਤੋਂ ਬੇਸਿਕ ਪੇਅ ਉਪਰ 113% ਦੀ ਥਾਂ 119% D.A. ਲੈ ਕੇ 15% ਲਾਭ ਲੈਣ ਦਾ ਕੇਸ ਵੀ ਪਾ ਰਹੇ ਹਾਂ। ਇਸ ਸੰਬੰਧੀ CWP No. 7242 of 2023 Naresh Kumar Goyal and Others V/S State of Punjab ਦੀ ਰਿੱਟ ਸਮੇਤ ਕੁੱਲ 32 ਰਿੱਟਾਂ 17-09-2024 ਨੂੰ Allow ਹੋ ਚੁੱਕੀਆਂ ਹਨ। ਮਿਤੀ 01.01.2016 ਨੂੰ ਅਣਦੁਹਰਾਈ ਪੈਨਸ਼ਨ ਤੇ ਕੇਂਦਰ ਸਰਕਾਰ 125% ਮਹਿੰਗਾਈ ਭੱਤਾ ਦੇ ਰਹੀ ਸੀ। ਕਿਉਂ ਜੋ ਦੁਹਰਾਈ ਉਪਰੰਤ ਮਿਤੀ 01.01.2016 ਨੂੰ ਡੀ.ਏ. ਜੀਰੋ ਹੈ, ਇਸ ਲਈ ਦੁਹਰਾਈ ਦੇ ਲਈ 113% ਦੀ ਥਾਂ 125% ਡੀ.ਏ. ਸ਼ਾਮਲ ਕਰਨਾ ਬਣਦਾ ਹੈ। ਜਿਸ ਨਾਲ ਬੇਸਿਕ ਪੈਨਸ਼ਨ ਵਧੇਗੀ ਅਤੇ 01.07.2021 ਤੋਂ 30.09.2024 ਤੱਕ 39 ਮਹੀਨਿਆਂ ਦਾ ਬਕਾਇਆ ਨਕਦ ਮਿਲੇਗਾ।

Govt. of Punjab Department of Finance (Finance Personnel-I) Branch Notification No. 09/01/2021/5FPPI/1228 Dated the 20 September 2021. The Government employee shall be entitled to minimum increase of 15% (Fifteen Percent) and above the government employees was getting on 31-12-2015 i.e. existing basic pay + Dearness Allowance @ 113% (One hundred and thirteen percent) provided that no arrear shall be given from 01.01.2016 to 30.06.2021 for such enhancement.

01.01.2016 ਤੋਂ 15% Benefit ਲੈਣ ਵਾਲੇ ਸਰਕਾਰੀ ਕਰਮਚਾਰੀ ਮੁਢਲੀ ਤਨਖਾਹ ਉਪਰ 113% ਦੀ ਥਾਂ 119% D.A. ਅਤੇ 15% Benefit ਦੇ ਕੇ ਕੇਂਦਰ ਅਨੁਸਾਰ 53% ਡੀ.ਏ. ਜਾਰੀ ਕਰਨ ਤੇ ਪਹਿਲੀ ਜਨਵਰੀ 2016 ਤੋਂ ਡੀ.ਏ. ਦੇ 250 ਮਹੀਨਿਆਂ ਦੇ ਲਗਭਗ 4139 ਕਰੋੜ ਰੁਪਏ ਦੇ ਬਕਾਏ ਸਰਕਾਰੀ ਕਰਮਚਾਰੀ ਲੈਣ ਲਈ ਸੰਪਰਕ ਕਰੇ।

ਮਿਤੀ 01.01.2016 ਤੋਂ ਸਰਕਾਰੀ ਕਰਮਚਾਰੀਆਂ ਦਾ 01.01.2016 ਤੋਂ 29.02.2024 ਤੱਕ 219 ਮਹੀਨਿਆਂ ਦੇ ਪੇਂਡਿੰਗ ਡੀ.ਏ. ਦਾ ਬਕਾਇਆ ਸੇਵਾਦਾਰ ਦੇ ਬਰਾਬਰ ਤਨਖਾਹ ਲੈਣ ਵਾਲੇ ਦਰਜਾ-4 ਕਰਮਚਾਰੀ ਦਾ ਐਸਤਨ 1,10,351 ਰੁਪਏ ਬਣਦਾ ਹੈ। ਦਰਜਾ-3 ਕਰਮਚਾਰੀ ਦਾ ਐਸਤਨ 175340/- ਰੁਪਏ ਬਣਦਾ ਹੈ। ਕਲਾਸ-1 ਅਫਸਰ ਦਾ ਐਸਤਨ 272790/- ਰੁਪਏ ਬਣਦਾ ਹੈ। 01-01-2016 ਤੋਂ 30-06-2021 ਤੱਕ ਦੇ Revised Pay / Leave Encashment ਅਤੇ ਡੀ.ਏ. ਦੀਆਂ ਦੀ ਕਿਸ਼ਤਾਂ ਦੇਣ ਸੰਬੰਧੀ ਪੰਜਾਬ ਸਰਕਾਰ ਨੇ 19-08-2024 ਦੇ Notification ਅਧੀਨ ਸ਼੍ਰੀ ਹਰਪਾਲ ਸਿੰਘ ਚੀਮਾ ਦੀ ਚੇਅਰਮੈਨਸ਼ੀਪ ਵਿੱਚ 3 ਮੈਂਬਰੀ ਕੋਮਿਟੀ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ।

13. ਪੇਅ ਕਮਿਸ਼ਨ ਦੇ ਇਤਿਹਾਸ ਦੇ 70 ਸਾਲਾਂ ਵਿੱਚ ਪਹਿਲੀ ਵਾਰ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਮਿਤੀ 01.01.2016 ਤੋਂ ਲਾਗੂ ਕਰਦੇ ਸਮੇਂ ਪ੍ਰੀ 01.01.2016 ਦੇ ਪੈਨਸ਼ਨਰਾਂ ਦੀ ਪੈਨਸ਼ਨ ਸੋਧ ਵਿੱਚ ਵਾਧਾ ਕਰਨ ਦੀ ਬਜਾਏ ਉਸਨੂੰ ਖੋਰਾ ਲਗਾਇਆ ਗਿਆ ਹੈ। ਛੇਵੇਂ ਤਨਖਾਹ ਕਮਿਸ਼ਨ ਦੇ ਪੇਰੂ 6.6 ਪੈਨਾ - 49 ਤੇ 125 ਵੀਸਦੀ ਡੀ.ਏ. ਮਰਜ਼ ਕਰਨ ਦਾ ਸਪਸ਼ਟ ਜਿਕਰ ਹੈ ਅਤੇ ਇਸ ਨੇ ਬਿਨਾਂ ਕੋਈ ਸ਼ਰਤ ਲਗਾਏ 31-12-2015 ਨੂੰ ਮਿਲ ਰਹੀ ਪੈਨਸ਼ਨ ਦੀ ਦੁਹਰਾਈ ਗਈ ^{2.59} ਗੁਣਾਕ ਦੀ ਸਿਫਾਰਸ਼ ਕੀਤੀ ਸੀ। ਇਸ ਦੇ ਉਲਟ ਤਨਖਾਹ ਕਮਿਸ਼ਨ ਵੱਲੋਂ ਪੈਨਸ਼ਨਰਾਂ ਲਈ ਸਿਫਾਰਸ਼ ਕੀਤਾ 2.59 ਦਾ ਗੁਣਾਕ ਜੋ ਕਿ ਪੈਨਸ਼ਨਰਾਂ ਨੂੰ ਕੁੱਝ ਰਾਹਤ ਦਿੰਦਾ ਸੀ ਲਾਗੂ ਨਹੀਂ ਕੀਤਾ। ਮਿਤੀ 01.01.2016 ਨੂੰ ਅਣਦੁਹਰਾਈ ਪੈਨਸ਼ਨ ਤੇ ਕੇਂਦਰ ਸਰਕਾਰ 125% ਮਹਿੰਗਾਈ ਭੱਤਾ ਦੇ ਰਹੀ ਸੀ। ਕਿਉਂ ਜੋ ਦੁਹਰਾਈ ਉਪਰੰਤ ਮਿਤੀ 01.01.2016 ਨੂੰ ਡੀ.ਏ. ਜੀਰੋ ਹੈ, ਇਸ ਲਈ ਦੁਹਰਾਈ ਦੇ ਲਈ 113% ਦੀ ਥਾਂ 125% ਡੀ.ਏ. ਸ਼ਾਮਲ ਕਰਨਾ ਬਣਦਾ ਸੀ। ਇਸ ਤਰ੍ਹਾਂ ਸਾਡੇ ਪਾਸੇ 12% ਮਹਿੰਗਾਈ ਭੱਤਾ ਲੈ ਕੇ ਸਾਨੂੰ 15% ਲਾਭ ਦੇ ਦਿੱਤਾ ਹੈ ਭਾਵ ਮੇਰੇ ਤੌਰ ਤੇ 3% ਲਾਭ ਦਿੱਤਾ ਗਿਆ ਜਦੋਂ ਕਿ 1996 ਦੀ ਗ੍ਰੇਡ ਦੁਹਰਾਈ ਮੌਕੇ ਇਹ ਲਾਭ 40% ਦਿੱਤਾ ਗਿਆ ਸੀ। ਪਰ ਸਰਕਾਰ ਨੇ 31-12-2015 ਨੂੰ ਮਿਲ ਰਹੀ ਪੈਨਸ਼ਨ ਤੇ 113% ਡੀ.ਏ. ਜੋੜ ਕੇ 15% ਲਾਭ ਦੇਕੇ, ਜੋਕਿ ਲਗਭਗ 2.4495 ਭਾਵ 2.45 ਨਾਲੋਂ ਵੀ ਘੱਟ ਬਣਦਾ ਹੈ, ਦਿੱਤਾ ਹੈ। ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2.59 ਦੇ ਗੁਣਾਕ ਨਾਲ ਪੈਨਸ਼ਨ ਲੈਣ ਲਈ ਕੋਰਟ ਕੇਸ ਪਾ ਰਹੇ ਹਾਂ। ਪੈਨਸ਼ਨਰਾਂ ਨੂੰ 2.59 ਦਾ ਗੁਣਾਕ ਨਾ ਦੇ ਕੇ ਪੰਜਾਬ ਸਰਕਾਰ ਪੈਨਸ਼ਨਰਾਂ ਨੂੰ 700 ਕਰੋੜ ਤੋਂ ਵੱਧ ਦਾ ਖੋਰਾ ਲਾ ਰਹੀ ਹੈ। ਇਸ ਸੰਬੰਧੀ CWP No. 12694 of 2023 (O&M) Bikram Jit Bansal and Others V/S State of Punjab and Others ਦਾ ਫੈਸਲਾ 18-07-2023 ਨੂੰ ਹੋ ਚੁੱਕਾ ਹੈ। ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ speaking order CWP No. 8850 of 2024 Bikram Jit Bansal and Others V/S State of Punjab and Others ਰਾਹੀਂ challenge ਕੀਤੇ ਗਏ ਹਨ ਜਿਸ ਦੀ ਅਗਲੀ ਤਰੀਕ 14.11.2024 ਹੈ। ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਸੋਧੇ ਤਨਖਾਹ ਸਕੇਲਾ ਵਿੱਚ ਤਰ੍ਹੱਟੀਆਂ ਦੂਰ ਕਰਨ ਲਈ ਪੰਜਾਬ ਸਰਕਾਰ ਨੇ 21-09-2023 ਨੂੰ ਤਨਖਾਹ ਅਨਾਮਲੀ ਕਮੇਟੀ ਦਾ ਗਠਨ ਕੀਤਾ ਹੈ।

14. ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮੌਜੂਦਾ ਐਮ.ਏ. ਬੀ.ਐਡ. ਅਧਿਆਪਕਾਂ ਦੇ 45 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉੱਚ ਯੋਗਤਾ ਦਾ ਲਾਭ ਮਿਲਣ ਦੀ ਆਸ ਬਣੀ ਹੈ। ਆਖਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ CWP No. 15102/2011 Satya Pal Dogra V/s State of Punjab ਦਾ ਫੈਸਲਾ 19-02-1979 ਤੋਂ ਬਾਅਦ ਐਮ.ਏ ਪਾਸ ਬੀ.ਐਡ ਅਧਿਆਪਕਾਂ ਨੂੰ ਦੋ ਜਾਂ ਤਿੰਨ ਇੰਕਰੀਮੈਂਟ ਦੇਣ ਲਈ 09/08/2023 ਨੂੰ ਸੁਣਾ ਦਿੱਤਾ ਹੈ। ਜਿਸ ਵਿੱਚ 28 ਰਿਟਾਂ ਨੂੰ Allow ਕਰ ਦਿੱਤਾ ਹੈ। ਇਸ ਫੈਸਲੇ ਵਿੱਚ ਪੰਜਾਬ ਸਰਕਾਰ ਦੀਆਂ ਉਹ Instructions Quash ਕਰ ਦਿੱਤੀਆਂ ਹਨ ਜੋ 19-02-1979 ਅਤੇ 20-09-1979 ਨੂੰ ਜਾਰੀਆਂ ਕੀਤੀਆਂ ਸਨ।

In COCP No. 2239 of 2024 (O&M) Kewal Krishan V/S Sh. Kamal Kishor Yadav, IAS, ਵਿੱਚ Principal Secretary ਨੇ ਕਿਹਾ ਕਿ CWP No. 18464 of 2011 Shivani Sharma & Others V/S State of Punjab & Others ਵਿੱਚ Hon'ble Punjab & Haryana High Court ਵੱਲੋਂ 09-08-2023 ਦੇ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ। ਇਸ ਕੇਸ ਦਾ ਫੈਸਲਾ 14-10-2024 ਨੂੰ ਹੋਇਆ ਹੈ। ਇਸ ਸੰਬੰਧੀ D.P.I. (SE) S.A.S. Nagar ਨੇ ਆਰਡਰ ਨੰਬਰ 655525/2024-EST-4(3) ਮਿਤੀ 11.10.2024 ਨੂੰ 19-02-1979 ਤੋਂ ਬਾਅਦ M.A. ਪਾਸ ਅਧਿਆਪਕਾਂ ਨੂੰ 2 ਜਾਂ 3 increment ਦੇਣ ਲਈ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਹਨ। ਇਸ ਫੈਸਲੇ ਅਨੁਸਾਰ ਜੋ ਅਧਿਆਪਕ 19-02-1979 ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਮਾਸਟਰ ਕੇਡਰ ਵਿੱਚ ਆਏ ਹਨ ਉਹ ਪੋਸਟ ਗਰੈਜੂਏਸ਼ਨ (M.A., M.Sc., And M.Ed.) ਪਹਿਲੇ ਅਤੇ ਦੂਜੇ ਦਰਜੇ ਵਿੱਚ ਪਾਸ ਕਰਨ ਤੇ 3 ਵਾਧੂ ਤਰੱਕੀਆਂ ਅਤੇ ਤੀਜੇ ਦਰਜੇ ਵਿੱਚ ਪਾਸ ਕਰਨ ਵਾਲੇ ਦੇ ਤਰੱਕੀਆਂ ਲੈ ਸਕਣਗੇ। ਮਾਨਯੋਗ ਅਦਾਲਤ ਦੇ ਫੈਸਲੇ ਮਿਤੀ 09.08.2023 ਅਨੁਸਾਰ ਪਟੀਸ਼ਨਰਾਂ ਨੂੰ ਬਣਦੇ ਲਾਭ ਨਾਲ ਵਿੱਤੀ ਬੋਝ ਸੰਬੰਧੀ ਵੇਰਵੇ ਪੰਜਾਬ ਸਰਕਾਰ ਨੇ 10-10-2024 ਨੂੰ ਪੱਤਰ ਜਾਰੀ ਕਰਕੇ ਮੰਗ ਲਏ ਹਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ CWP No. 1468/1994 ਗੁਰਪ੍ਰੀਤਪਾਲ ਸਿੰਘ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਦੇ ਫੈਸਲੇ 02/02/1995 ਅਨੁਸਾਰ 19-02-1979 ਤੋਂ ਬਾਅਦ ਐਮ.ਏ. ਪਾਸ ਅਧਿਆਪਕਾਂ ਨੂੰ ਦੋ ਜਾਂ ਤਿੰਨ ਇੰਕਰੀਮੈਂਟ ਮਿਲ ਸਕਦੇ ਹਨ। ਇਸ ਵਿਰੁੱਧ ਪੰਜਾਬ ਸਰਕਾਰ ਦੁਆਰਾ ਸੁਪਰੀਮ ਕੋਰਟ ਵਿੱਚ ਪਾਈ ਸਿਵਲ ਅਪੀਲ ਨੰ. 8295-98 ਆਫ 1995 ਮਿਤੀ 30-04-2003 ਨੂੰ ਰੱਦ ਹੋ ਚੁੱਕੀ ਹੈ। ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ 2012 ਵਿੱਚ Eleven Execution Applications ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਨੇ 26-2-2018 ਨੂੰ Allow ਕਰ ਦਿੱਤੀਆਂ ਅਤੇ ਕਿਹਾ ਕਿ CWP No. 1468 Of 1994 'ਚ ਦਾਇਰ ਰਿੱਟ ਦੇ ਫੈਸਲੇ 02-02-1995 ਨੂੰ ਲਾਗੂ ਕੀਤਾ ਜਾਵੇ। Execution Applications ਨੂੰ ਲਾਗੂ ਕਰਵਾਉਣ ਲਈ COCP No. 4811 Of 2018 ਜਗਦੇਵ ਸਿੰਘ ਬਨਾਮ ਕ੍ਰਿਸ਼ਨ ਕੁਮਾਰ ਅਤੇ ਹੋਰ ਦਾ ਫੈਸਲਾ 28-11-2019 ਨੂੰ ਹੋਇਆ। ਇਸ ਫੈਸਲੇ ਦੇ ਪਾਲਣਾ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਐਸ.ਏ.ਐਸ. ਨਗਰ ਮੋਹਾਲੀ ਵਲੋਂ 27-10-2019 ਨੂੰ 47 ਪਟੀਸ਼ਨਰਾਂ ਦੇ ਮੂੰਹ ਬੋਲਦੇ ਹੁਕਮ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਵਿੱਚ 7 ਪੰਜਾਬੀ ਟੀਚਰ, 4 ਹਿੰਦੀ ਟੀਚਰ ਅਤੇ 1 ਡਰਾਇੰਗ ਟੀਚਰ ਹੈ। ਉਪਰੋਕਤ 5 ਸਾਲ ਬਾਅਦ ਪਾਈਆਂ Execution Applications ਵਿਰੁੱਧ Limitation ਦੇ ਅਧਾਰ ਤੇ SLP (Civil) Dairy No. 37753/2019 State of Punjab V/S Mahesh Chander ਰਿੱਟ ਪਾਈ ਹੈ। ਜਿਸ ਦੀ ਅਗਲੀ ਸੁਣਵਾਈ 04.02.2025 ਹੈ।

15. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ CWP No. 1468/1994 ਗੁਰਪ੍ਰੀਤਪਾਲ ਸਿੰਘ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਦੇ ਫੈਸਲੇ 02/02/1995 ਅਨੁਸਾਰ 19-02-1979 ਤੋਂ ਬਾਅਦ ਗਿਆਨੀ / ਪ੍ਰਭਾਕਰ ਪਾਸ ਜੇ.ਬੀ.ਟੀ./ ਈ.ਟੀ.ਟੀ. ਅਧਿਆਪਕ ਜੋ 19-2-79 ਤੋਂ ਪਹਿਲਾਂ ਅਤੇ ਬਾਅਦ ਸਰਵਿਸ ਵਿੱਚ ਆਏ ਹਨ ਉਹ ਗਿਆਨੀ / ਪ੍ਰਭਾਕਰ ਗਰੇਡ 01-01-1978 ਤੋਂ 570 ਅਤੇ 3 Increment ਭਾਵ 620 ਰੁਪਏ ਲੈਣ ਦੇ ਹੱਕਦਾਰ ਹਨ। ਇਸ ਵਿਰੁੱਧ ਪੰਜਾਬ ਸਰਕਾਰ ਦੁਆਰਾ ਸੁਪਰੀਮ ਕੋਰਟ ਵਿੱਚ ਪਾਈ ਸਿਵਲ ਅਪੀਲ ਨੰ. 8295-98 ਆਫ 1995 ਮਿਤੀ 30-04-2003 ਨੂੰ ਰੱਦ ਹੋ ਚੁੱਕੀ ਹੈ। ਇਹ ਲਾਭ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਪੱਤਰ ਨੰ. 5038-FR-II/57/5600 ਮਿਤੀ 23-07-1957 ਅਨੁਸਾਰ ਲੈ ਸਕਣਗੇ ਕਿਉਂਕਿ ਉਪਰੋਕਤ ਫੈਸਲੇ ਵਿੱਚ ਪੰਜਾਬ ਸਰਕਾਰ ਦੀਆਂ ਉਹ Instructions Quash ਕਰ ਦਿੱਤੀਆਂ ਹਨ ਜੋ 19-02-1979 ਅਤੇ 20-09-1979 ਨੂੰ ਜਾਰੀਆਂ ਕੀਤੀਆਂ ਸਨ।
16. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ CWP No. 1468/1994 ਗੁਰਪ੍ਰੀਤਪਾਲ ਸਿੰਘ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਦੇ ਫੈਸਲੇ 02/02/1995 ਅਨੁਸਾਰ 19-02-1979 ਤੋਂ ਬਾਅਦ ਬੀ.ਏ. ਪਾਰਟ-1 ਪਾਸ ਜੇ.ਬੀ.ਟੀ./ ਈ.ਟੀ.ਟੀ. ਅਧਿਆਪਕ ਜੋ 19-2-79 ਤੋਂ ਪਹਿਲਾਂ ਅਤੇ ਬਾਅਦ ਸਰਵਿਸ ਵਿੱਚ ਆਏ ਹਨ ਉਹ JST Grade 01-01-1978 ਤੋਂ 660 ਰੁਪਏ ਲੈਣ ਦੇ ਹੱਕਦਾਰ ਹਨ। ਇਸ ਵਿਰੁੱਧ ਪੰਜਾਬ ਸਰਕਾਰ ਦੁਆਰਾ ਸੁਪਰੀਮ ਕੋਰਟ ਵਿੱਚ ਪਾਈ ਸਿਵਲ ਅਪੀਲ ਨੰ. 8295-98 ਆਫ 1995 ਮਿਤੀ 30-04-2003 ਨੂੰ ਰੱਦ ਹੋ ਚੁੱਕੀ ਹੈ। ਇਹ ਲਾਭ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਪੱਤਰ ਨੰ. 5038-FR-II/57/5600 ਮਿਤੀ 23-07-1957 ਅਨੁਸਾਰ ਲੈ ਸਕਣਗੇ ਕਿਉਂਕਿ ਉਪਰੋਕਤ ਫੈਸਲੇ ਵਿੱਚ ਪੰਜਾਬ ਸਰਕਾਰ ਦੀਆਂ ਉਹ Instructions Quash ਕਰ ਦਿੱਤੀਆਂ ਹਨ ਜੋ 19-02-1979 ਅਤੇ 20-09-1979 ਨੂੰ ਜਾਰੀਆਂ ਕੀਤੀਆਂ ਸਨ।
17. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ CWP No. 1468/1994 ਗੁਰਪ੍ਰੀਤਪਾਲ ਸਿੰਘ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਦੇ ਫੈਸਲੇ 02/02/1995 ਅਨੁਸਾਰ 19-02-1979 ਤੋਂ ਬਾਅਦ ਐਮ.ਏ. ਪਾਸ ਅਧਿਆਪਕਾਂ ਨੂੰ ਦੋ ਜਾਂ ਤਿੰਨ ਇੰਕਰੀਮੈਂਟ ਮਿਲ ਸਕਦੇ ਹਨ। ਇਸ ਵਿਰੁੱਧ ਪੰਜਾਬ ਸਰਕਾਰ ਦੁਆਰਾ ਸੁਪਰੀਮ ਕੋਰਟ ਵਿੱਚ ਪਾਈ ਸਿਵਲ ਅਪੀਲ ਨੰ. 8295-98 ਆਫ 1995 ਮਿਤੀ 30-04-2003 ਨੂੰ ਰੱਦ ਹੋ ਚੁੱਕੀ ਹੈ। ਇਸ ਫੈਸਲੇ ਦੇ ਪਾਲਣਾ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਐਸ.ਏ.ਐਸ. ਨਗਰ ਮੋਹਾਲੀ ਵਲੋਂ 27-10-2019 ਨੂੰ 47 ਪਟੀਸ਼ਨਰਾਂ ਦੇ ਮੂੰਹ ਬੋਲਦੇ ਹੁਕਮ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਵਿੱਚ 7 ਪੰਜਾਬੀ ਟੀਚਰ, 4 ਹਿੰਦੀ ਟੀਚਰ ਅਤੇ 1 ਡਰਾਇੰਗ ਟੀਚਰ ਹੈ। ਇਸ ਲਈ 19-02-1979 ਤੋਂ ਬਾਅਦ ਐਮ.ਏ. ਪਾਸ ਈ.ਟੀ.ਟੀ. / ਹਿੰਦੀ / ਪੰਜਾਬੀ / ਪੀ.ਟੀ.ਆਈ. / ਡਰਾਇੰਗ ਅਤੇ ਸਿਲਾਈ ਅਧਿਆਪਕ ਦੇ ਜਾਂ ਤਿੰਨ ਇੰਕਰੀਮੈਂਟ ਲੈਣ ਲਈ ਸੰਪਰਕ ਕਰਨ। Limitation ਦੇ ਅਧਾਰ ਤੇ SLP (Civil) Dairy No. 37753/2019 State of Punjab V/S Mahesh Chander ਰਿੱਟ ਪਾਈ ਹੈ। ਜਿਸ ਦੀ ਅਗਲੀ ਸੁਣਵਾਈ 04.02.2025 ਹੈ।
18. COCP No. 2777 of 2024 In CWP No. 18583 of 2017 Title Karnail Singh & Others V/S Ajoy Kumar Sinha, IAS and others ਦੇ ਕੇਸ ਵਿੱਚ ਜੁਨੀਅਰ ਸਹਾਇਕ ਦਾ ਸਕੇਲ 4400-7000 ਦੀ ਜਗਾ 5000-8100 ਸਕੇਲ ਮਿਤੀ 01-01-1996 ਤੋਂ ਲੈਣ ਲਈ ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ ਗਈ ਸੀ ਜਿਸ ਵਿੱਚ ਵਿਭਾਗ ਨੇ 19-05-1998 ਤੱਕ ਦੇ ਜੁਨੀਅਰ ਸਹਾਇਕਾਂ ਨੂੰ 5000-8100 ਦਾ ਗ੍ਰੇਡ ਜਾਰੀ ਕਰ ਦਿੱਤਾ ਹੈ।
19. ਸੋਧਿਤ ਰੂਲ 3.26 ਅਧੀਨ ਜੋ ਕਰਮਚਾਰੀ 30-10-2015 ਤੋਂ ਬਾਅਦ With Extension Retire ਹੋਏ ਹਨ ਉਹ 300 ਕਮਾਈ ਫੁੱਟੀਆਂ ਦੀ ਥਾਂ 450 ਕਮਾਈ ਫੁੱਟੀਆਂ ਲੈਣ ਦੇ ਹੱਕਦਾਰ ਹਨ।

That as per Punjab Government extra ordinary notification dated 30.10.2015 there were certain amendments carried out in relevant rules for grant of extension to the government employees and certain benefits were withdrawn while certain benefits were given by those rules. In particular the rules 3.26 Punjab Civil Services Rules volume 1 part 1 was substituted and rule 8.21 sub rule b was substituted and sub rule d was omitted. The relevant substituted sub rule b of rule 8.21 is reproduced as under:

“(b) In case of a Government employee, who is granted extension in Service, on the completion of his extended period of Service, shall be entitled to draw cash equivalent to un-utilized earned leave at his credit on the date of his superannuation:

Provided that a Government employee, who continues in Service after his superannuation, shall earn leave at the rate applicable to him on the date of his superannuation:

Provided further that if a Government employee, avails earned leave in excess of leave earned by him during the period of his extension, in that case the excess leave availed by him, shall be deducted from the un-utilized leave at his credit on the date of his superannuation."

Thus it is clear from the substituted rule that the government employee on extension will be entitled to cash equivalent to un-utilized earned leave at his credit on the date of superannuation (which as per the amended rule 3.26 has been kept same as 58 years for Group A, B, and C employees).

20. CWP No. 8364 of 2024 (O&M) Suresh Kumar Singla and Others V/S State of Haryana and Others ਦੇ ਫੈਸਲੇ 16.04.2024 ਅਨੁਸਾਰ ਸੇਵਾ ਮੁਕਤੀ ਸਮੇਂ ਸੇਵਾ 6 ਮਹੀਨੇ ਜਾਂ 6 ਮਹੀਨਿਆਂ ਤੋਂ ਵੱਧ ਬਣਦੀ ਹੈ (ਭਾਵ 12 ਮਹੀਨਿਆਂ ਤੋਂ ਘੱਟ ਵੀ ਹੋਵੇ) ਉਹ ਵੀ ਸੇਵਾ ਮੁਕਤੀ ਸਮੇਂ ਇੱਕ ਇਨਕਰੀਮੈਂਟ ਦਾ ਲਾਭ ਲੈਣ ਦੇ ਹੱਕਦਾਰ ਹਨ । ਇਸ ਸੰਬੰਧੀ ਰਿਟ Allow ਹੋ ਚੁੱਕੀ ਹੈ । ਇਹ ਲਾਭ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਲੈਕਚਰਾਰਾਂ ਜਿਨ੍ਹਾਂ ਦਾ ਸਲਾਨਾ ਇੰਨਕਰੀਮੈਂਟ 2006 ਤੋਂ ਬਾਅਦ ਜਨਵਰੀ ਜਾਂ ਜੁਲਾਈ ਵਿੱਚ ਲੱਗਦਾ ਹੈ ਉਹ ਸੇਵਾ ਮੁਕਤੀ ਸਮੇਂ ਜਿਨ੍ਹਾਂ ਦੀ ਸੇਵਾ 6 ਮਹੀਨੇ ਜਾਂ 6 ਮਹੀਨਿਆਂ ਤੋਂ ਵੱਧ ਬਣਦੀ ਹੈ (ਭਾਵ 12 ਮਹੀਨਿਆਂ ਤੋਂ ਘੱਟ ਵੀ ਹੋਵੇ) ਉਹ ਵੀ ਸੇਵਾ ਮੁਕਤੀ ਸਮੇਂ ਇੱਕ ਇਨਕਰੀਮੈਂਟ ਦਾ ਲਾਭ ਲੈਣ ਦੇ ਹੱਕਦਾਰ ਹਨ । ਇਸ ਨਾਲ ਮੁਲਾਜ਼ਮਾਂ ਦੇ ਰਿਟਾਇਰਮੈਂਟ ਲਾਭ ਜਿਵੇਂ Gratuity, ਕਮਾਈ ਫੁੱਟੀ ਅਤੇ ਪੈਨਸ਼ਨ ਵਿੱਚ ਵਾਧਾ ਹੋਵੇਗਾ ।
21. ਜੇ ਅਧਿਆਪਕ Private Aided ਸਕੂਲਾਂ ਦੀ service ਕਰਕੇ ਸਰਕਾਰੀ ਸਕੂਲ ਵਿੱਚ ਕੰਮ ਕਰਦੇ ਸਨ । ਉਹ Private Aided ਸਕੂਲਾਂ ਦੀ Pay Protect ਕਰਵਾਉਣ ਲਈ ਸੰਪਰਕ ਕਰਨ । ਇਸ ਸੰਬੰਧੀ SLP No.7838 of 2023 ਦਾ ਫੈਸਲਾ ਪਟੀਸ਼ਨਰਾਂ ਦੇ ਹੱਕ ਵਿੱਚ ਹੋ ਚੁੱਕਾ ਹੈ । ਇਸ ਫੈਸਲੇ ਨੂੰ ਲਾਗੂ ਕਰਨ ਲਈ DPI (SE) ਐਸ.ਏ.ਐਸ ਨਗਰ ਨੇ 06.12.2023 ਨੂੰ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਹਨ ।
22. 15.01.2015 ਅਤੇ 05.09.2016 ਦੇ ਨੋਟੀਫਿਕੇਸ਼ਨ ਰਾਹੀਂ ਮੁਢਲੀ ਤਨਖਾਹ ਅਤੇ 3 ਸਾਲਾ ਦੇ ਪਰਖਕਾਲ ਸਮੇਂ ਬਰਾਬਰ ਕੰਮ ਬਰਾਬਰ ਤਨਖਾਹ ਦੇ ਅਧਾਰ ਤੇ ਨਿਯੁਕਤ ਮੁਲਾਜ਼ਮ Probation Period ਤੋਂ ਹੀ ਪੂਰਾ ਤਨਖਾਹ ਸਕੇਲ ਅਤੇ ਸਲਾਨਾ ਤਰੱਕੀਆਂ ਲੈਣ ਲਈ ਸੰਪਰਕ ਕਰਨ । Probation Period ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਰੈਗੂਲਰ ਪੇ ਸਕੇਲ ਦੇਣ ਸੰਬੰਧੀ CWP No. 23995-2013 (O&M) Amanpreet Singh and others V/S State of Punjab & Others ਦਾ ਫੈਸਲਾ 27.11.2023 ਨੂੰ ਹੋ ਚੁੱਕਾ ਹੈ । ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ 15.01.2015 ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ । ਉਪਰੋਕਤ ਫੈਸਲੇ ਵਿਰੁੱਧ ਪੰਜਾਬ ਸਰਕਾਰ ਵਲੋਂ ਪਾਈ ਗਈ Review Application No. RA-CW-388-2018 In CWP No. 6391 of 2016 (O&M) 08-11-2019 ਨੂੰ dismiss ਹੋ ਗਈ ਹੈ। ਇਸ ਫੈਸਲੇ ਦੇ ਵਿਰੁੱਧ ਵੀ SLP(C) The State of Punjab v/s Dr. Vishavdeep Singh ਪਾ ਦਿੱਤੀ ਹੈ ਜਿਸ ਦਾ Dairy No. 11476 of 2020 ਹੈ ।
23. ਸੀਨੀਅਰ ਅਧਿਕਾਰੀ / ਕਰਮਚਾਰੀ ਦੀ ਤਨਖਾਹ ਜੂਨੀਅਰ ਤੋਂ ਘੱਟ ਨਹੀਂ ਹੋ ਸਕਦੀ । ਇਸ ਲਈ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰੋਸਨਲ-2 ਸ਼ਾਖਾ) ਦੇ ਪੱਤਰ ਨੰ. 6/46/2010-1ਵਿ.ਪ੍ਰ.2/322892/1 ਮਿਤੀ ਚੰਡੀਗੜ੍ਹ 13-10-2014 ਅਨੁਸਾਰ ਸੀਨੀਅਰ ਅਧਿਕਾਰੀ / ਕਰਮਚਾਰੀ ਆਪਣੀ ਤਨਖਾਹ ਜੂਨੀਅਰ ਦੇ ਬਰਾਬਰ ਫਿਕਸ ਕਰਵਾ ਸਕਦਾ ਹੈ ।
24. Left out ਕਰਮਚਾਰੀ Headmaster / Lecturer / Principal ਅਤੇ ਹੋਰ ਬਣਦੀਆਂ ਪ੍ਰਮੋਸ਼ਨ ਲੈਣ ਸੰਬੰਧੀ।
25. 2.59 ਗੁਣਾਕ ਕਾਰਨ ਪੁਰਾਣੇ ਸਕੇਲ Adopt ਕਰਨ ਤੇ 01.12.2011 ਤੋਂ ਬਾਅਦ 4,9,14 with Grade Pay ਲੈਣ ਲਈ ।
26. Private Aided School ਦੀ Service ਪੈਨਸ਼ਨ ਵਧਾਉਣ ਲਈ ।
27. ਜੇ ਪੁਲਿਸ ਕਰਮਚਾਰੀ ਐਸ.ਪੀ.ਓ ਤੋਂ ਪੰਜਾਬ ਪੁਲਿਸ / ਆਰਮਡ ਪੁਲਿਸ ਵਿੱਚ ਹੁਣ GPF ਲੈ ਰਹੇ ਹਨ । ਜਿਨ੍ਹਾਂ ਨੂੰ ਐਨ.ਪੀ.ਐਸ. (New Pension Scheme) ਉਪਰ ਵਿਆਜ ਨਹੀਂ ਮਿਲਿਆ । ਉਹ ਐਨ.ਪੀ.ਐਸ. (New Pension Scheme) ਉਪਰ ਵਿਆਜ ਲੈਣ ਲਈ ਸੰਪਰਕ ਕਰਨ । ਇਸ ਸੰਬੰਧੀ ਸਿਵਲ ਰਿਟ ਪਟੀਸ਼ਨ ਨੰ. 35361 ਆਫ 2019 ਬਿਕਰਮਜੀਤ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਦਾ ਫੈਸਲਾ 30.03.2022 ਨੂੰ ਹੋ ਗਿਆ ਹੈ ।
28. SLA / Library Restorer 10300-34800+3200 ਗਰੇਡ ਪੇ ਲੈਣ ਲਈ ਸੰਪਰਕ ਕਰਨ ਕਿਉਂਕਿ ਇਹ ਸਕੇਲ ਪੰਜਾਬ ਸਰਕਾਰ ਦੇ Restorers, Clerks, Constables, Photostate machine operators, Drivers, Gram Sewak/Sewika ਅਤੇ Patwaris ਲੈ ਰਹੇ ਹਨ ।
29. Librarian 01-10-2011 ਤੋਂ J.B.T / E.T.T Teacher ਦੇ ਬਰਾਬਰ 10300-34800+4200 ਗਰੇਡ ਪੇ ਲੈਣ ਲਈ ਸੰਪਰਕ ਕਰਨ । ਇਸ ਤੋਂ ਇਲਾਵਾ ਕੰਨਗੋਜ਼, ਫਰਮਾਸਿਸਟਾ, ਸਹਾਇਕ ਸਬਇੰਸਪੈਕਟਰ ਅਤੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ ਦੇ ਸਕੇਲ ਵੀ 5910-20200+3000 ਤੋਂ 10300-34800+4200 ਕਰ ਦਿੱਤੇ ਹਨ ।
30. ਪੰਜਾਬ ਸਿੱਖਿਆ ਵਿਭਾਗ ਵਿੱਚ ਕੰਮ ਕਰਨ ਵਾਲੇ ਮਾਸਟਰ/ਮਿਸਟ੍ਰੈਜ਼ ਜੋ +1 ਅਤੇ +2 ਕਲਾਸਾਂ ਨੂੰ ਲੈਕਚਰਾਰ ਦੀਆਂ ਖਾਲੀ ਪੋਸਟਾਂ ਹੇਠ ਕਾਰਨ ਪੜ੍ਹਾਉਂਦੇ ਹਨ । ਉਹ ਉਚ ਪੋਸਟ ਤੇ ਕੰਮ ਕਰਨ ਦੇ ਤੌਰ ਤੇ ਉਚ ਪੋਸਟ ਦਾ ਹਾਇਰ ਸਕੇਲ ਲੈਣ ਦੇ ਹੱਕਦਾਰ ਹਨ । ਇਨ੍ਹਾਂ ਨੂੰ ਭਾਵੇਂ ਸੰਬੰਧਤ ਅਥਾਰਟੀ ਉਚ ਪੋਸਟ ਤੇ ਕੰਮ ਕਰਨ ਲਈ ਆਰਡਰ ਵੀ ਜਾਰੀ ਨਾ ਕੀਤੇ ਗਏ ਹੋਣ । ਉਹ CWP No. 9125 of 2014 (O&M) ਸੁਖਰਾਜ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਦੇ ਫੈਸਲੇ 09-01-2018 ਅਨੁਸਾਰ ਉਚ ਪੋਸਟ ਦਾ ਲਾਭ ਪੰਜਾਬ ਸਿਵਲ ਸਰਚਿਸ ਦੇ ਰੂਲ ਨੰ. 4.4 ਅਨੁਸਾਰ ਲੈ ਸਕਦੇ ਹਨ । ਇਹ ਰਿਟ Allow ਹੋ ਚੁੱਕੀ ਹੈ । ਇਸ ਸੰਬੰਧੀ CWP No. 6348 of 2020 Pawan Kumar V/S State of Punjab & Others ਦੀ ਰਿਟ 17.07.2024 ਨੂੰ Allow ਹੋ ਚੁੱਕੀ ਹੈ । ਇਹ ਫੈਸਲੇ RSA No. 1539 of 1999 in Selva Raj V/S Lt. Governor of Island, Portslair 1998(4) SCC 291 ਦੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ, ਸੁਭਾਸ਼ ਚੰਦਰ ਬਨਾਮ ਹਰਿਆਣਾ ਸਰਕਾਰ 2012(1) SCT, 603 ਦੇ ਫੂਲ ਬੈਂਚ ਦੇ ਫੈਸਲੇ ਅਤੇ 4552 of 2003 ਦਰਸ਼ਨ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਦੇ ਫੈਸਲੇ 20.03.2004 ਅਨੁਸਾਰ ਲੈ ਸਕਦੇ ਹਨ । ਇਸ ਫੈਸਲੇ ਅਨੁਸਾਰ ਸਕੂਲ 'ਚ ਕੰਮ ਕਰਨ ਵਾਲੇ ਮਾਸਟਰ/ਮਿਸਟ੍ਰੈਜ਼ ਜੋ ਲੈਕਚਰਾਰ ਦੀਆਂ ਖਾਲੀ ਪੋਸਟਾਂ ਉਪਰ ਕੰਮ ਕਰ ਰਹੇ ਹਨ ਉਹ ਉਚ ਪੋਸਟ ਦਾ ਹਾਇਰ ਸਕੇਲ ਲੈ ਸਕਦੇ ਹਨ ।

31. ਪੰਜਾਬ ਸਿੱਖਿਆ ਵਿਭਾਗ ਦੇ ਕੰਮ ਕਰਨ ਵਾਲੇ ਸੀਨੀਅਰ ਜੇ.ਬੀ.ਟੀ./E.T.T. ਅਧਿਆਪਕ ਜੋ ਹੈਡਟੀਚਰ; ਅਤੇ ਹੈਡਟੀਚਰ ਜੋ ਸੈਂਟਰ ਹੈਡਟੀਚਰ ਦੀ ਰੇਗੂਲਰ ਖਾਲੀ ਪੋਸਟ ਉਪਰ ਵਾਧੂ ਚਾਰਜ ਦੇ ਤੌਰ ਆਪਣੀ ਬਣਦੀਆਂ ਡਿਊਟੀਆਂ ਨਿਭਾਉਂਦੇ ਹੋਏ ਕੰਮ ਰਹੇ ਹਨ। ਇਨ੍ਹਾਂ ਨੂੰ ਭਾਵੇਂ ਸੰਬੰਧਤ ਅਥਾਰਟੀ ਵਲੋਂ ਉਚ ਪੋਸਟ ਤੇ ਕੰਮ ਕਰਨ ਲਈ ਆਰਡਰ ਵੀ ਜਾਰੀ ਨਾ ਕੀਤੇ ਗਈ ਹੋਣ ਉਹ CWP No. 9125 Of 2014 (O&M) ਸੁਖਰਾਜ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਦੇ ਫੈਸਲੇ 9-1-2018 ਅਨੁਸਾਰ ਉਚ ਪੋਸਟ ਦਾ ਲਾਭ ਪੰਜਾਬ ਸਿਵਲ ਸਰਵੀਸ ਦੇ ਰੂਲ ਨੰ. 4.4 ਅਨੁਸਾਰ ਲੈ ਸਕਦੇ ਹਨ ਭਾਵੇਂ ਉਨ੍ਹਾਂ ਕੋਲ DDO Power ਵੀ ਨਹੀਂ ਹਨ। ਇਹ ਰਿਟ Allow ਤੋਂ ਚੁੱਕੀ ਹੈ। ਇਸ ਸੰਬੰਧੀ CWP No. 6348 of 2020 Pawan Kumar V/S State of Punjab & Others ਦੀ ਰਿਟ 17.07.2024 ਨੂੰ Allow ਹੋ ਚੁੱਕੀ ਹੈ। ਇਹ ਫੈਸਲੇ RSA No. 1539 Of 1999 In Selva Raj V/s Lt Governor Of Island, Port Blair 1998(4) SCC 291 ਦੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ, ਸੁਭਾਸ਼ ਚੰਦਰ ਬਨਾਮ ਹਰਿਆਣਾ ਸਰਕਾਰ 2012(1) SCT,603 ਦੇ ਫੂਲ ਬੈਂਚ ਦੇ ਫੈਸਲੇ ਅਤੇ 4552 Of 2003 ਦਰਸਨ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਦੇ ਫੈਸਲੇ 20-03-04 ਲੈ ਸਕਦੇ ਹਨ। ਇਸ ਫੈਸਲੇ ਅਨੁਸਾਰ ਸਕੂਲ 'ਚ ਕੰਮ ਕਰਨ ਵਾਲੇ ਮਾਸਟਰ / ਮਿਸਟ੍ਰੇਜ ਜੋ ਹੈਡਮਾਸਟਰ ਦੇ ਤੌਰ ਤੇ ਕੰਮ ਰਹੇ ਹਨ ਅਤੇ ਲੈਕਚਰਾਰ ਜੋ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੇ ਹਨ ਉਹ DDO Power ਨਾ ਹੋਣ ਕਾਰਨ ਵੀ ਉਚ ਪੋਸਟ ਦਾ ਲੈ ਸਕਦੇ ਹਨ। ਇਸ ਸੰਬੰਧੀ ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ) ਪੰਜਾਬ ਨੇ ਮੀਮੋ ਨੰ. 3/96-14ਅ2(4)ਮਿੱਤੀ ਐਸ.ਏ.ਐਸ. ਨਗਰ 11-07-18 ਅਨੁਸਾਰ ਪਟੀਸ਼ਨਰਾਂ ਦੇ ਕਲੇਮ ਦਾ ਫੈਸਲਾ ਤੁਰੰਤ ਕਰਨ ਲਈ ਜਿਲਾ ਸਿੱਖਿਆ ਅਫਸਰ (ਐ.ਸਿ.) ਮਾਨਸਾ ਨੂੰ ਆਰਡਰ ਜਾਰੀ ਕਰ ਦਿੱਤੇ ਹਨ। ਇਸ ਫੈਸਲੇ ਨੂੰ ਲਾਗੂ ਕਰਨ ਲਈ ਜਿਲਾ ਸਿੱਖਿਆ ਅਫਸਰ (ਐ.ਸਿ.) ਮਾਨਸਾ ਨੇ ਪਤਰ ਨੰ. ਅ-2/2 (ਕੋਰਟ ਕੇਸ) 2018-19/2516-20 ਮਿੱਤੀ ਮਾਨਸਾ 24-07-2018 ਅਨੁਸਾਰ ਬੀ.ਪੀ.ਈ.ਓਜ਼ ਨੂੰ ਆਰਡਰ ਜਾਰੀ ਕਰ ਦਿੱਤੇ ਹਨ।
32. 33 ਸਾਲ ਤੋਂ ਘੱਟ ਸੇਵਾ ਕਰਨ ਵਾਲੇ ਸਰਕਾਰੀ ਕਰਮਚਾਰੀ ਜੋ 25 ਸਾਲ ਜਾਂ ਇਸ ਤੋਂ ਜ਼ਿਆਦਾ ਸਾਲਾਂ ਤੱਕ ਸੇਵਾਵਾਂ ਦੇਣ ਤੋਂ ਬਾਅਦ 1 ਜਨਵਰੀ 2006 ਤੋਂ 30 ਨਵੰਬਰ 2011 ਦਰਮਿਆਨ ਸੇਵਾ ਮੁਕਤ ਹੋਏ ਹਨ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀ CWP No. 7239/2015 ਲਾਭ ਸਿੰਘ ਧਾਰੀਵਾਲ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ 88 ਹੋਰ ਕੇਸਾਂ ਦੇ ਫੈਸਲੇ 18-12-2019 ਅਨੁਸਾਰ 5ਵੇਂ ਤਨਖਾਹ ਕਮਿਸ਼ਨ ਤੋਂ ਲਾਗੂ ਹੋਈ ਨਵੀਂ ਪੈਨਸ਼ਨ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਫੈਸਲੇ ਵਿਰੁੱਧ ਸਰਕਾਰ ਨੇ LPA 691 of 2020 State of Punjab V/S Labh Singh Dhaliwal & Others ਦਾਇਰ ਕਰ ਦਿੱਤੀ ਹੈ। ਜਿਸ ਦੀ ਅਗਵਾਲੀ ਸੁਣਵਾਈ 15.10.2024 ਨੂੰ ਨਿਬਧਿਤ ਹੈ। ਇਸ ਸੰਬੰਧੀ ਵਿੱਤ ਵਿਭਾਗ ਪੰਜਾਬ ਸਰਕਾਰ (ਵਿੱਤ ਪੈਨਸ਼ਨ ਪਾਲਿਸੀ ਤੇ ਤਾਲਮੇਲ ਸ਼ਾਖਾ) ਦੇ ਪੱਤਰ ਨੰ. FD-FPPCOMISC/47/2020-3FPPC Dated 08.12.2023 ਅਨੁਸਾਰ ਸਮੂਹ ਪ੍ਰਮੁੱਖ ਸਕੱਤਰ ਅਤੇ ਪ੍ਰਬੰਧਕੀ ਸਕੱਤਰ ਤੋਂ ਅਤੇ ਪੰਜਾਬ ਸਰਕਾਰ ਦੇ ਵਿਭਾਗਾਂ ਪਾਸੋਂ ਇਹ ਸੂਚਨਾ ਮੰਗੀ ਹੈ ਕਿ 01.01.2006 ਤੋਂ 30.11.2011 ਦੇ ਸਮੇਂ ਦੌਰਾਨ ਕਿੰਨੇ ਕਰਮਚਾਰੀ ਰਿਟਾਇਰਡ ਹੋਏ ਹਨ ਅਤੇ ਉਹਨਾਂ ਦੀ Financial Liability 31.07.2023 ਤੱਕ ਕਿੰਨੀ ਬਣਦੀ ਹੈ। 25 ਸਾਲ ਦੀ ਸੇਵਾ ਤੇ Full Pension Benefit ਦੇਣ ਲਈ ਪੰਜਾਬ ਸਰਕਾਰ ਨੇ 19-08-2024 ਦੇ Notification ਅਧੀਨ ਸ਼੍ਰੀ ਹਰਪਾਲ ਸਿੰਘ ਦੀਮਾ ਦੀ ਚੇਅਰਮੈਨਸ਼ੀਪ ਵਿੱਚ 3 ਮੈਂਬਰੀ ਕੋਮਿਟੀ ਸਥਾਪਿਤ ਕੀਤੀ ਜਾਂਦੀ ਹੈ।
33. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਿਨ੍ਹਾਂ ਮੁਲਾਜ਼ਮਾਂ ਨੂੰ 3 ਲੱਖ ਤੋਂ ਵੱਧ ਕਮਾਈ ਫੁੱਟੀ ਦਾ ਬਕਾਇਆ ਜੋ ਰਿਟਾਇਰਮੈਂਟ ਤੋਂ ਬਾਅਦ ਮਿਲਿਆ ਸੀ। ਉਨ੍ਹਾਂ ਕਰਮਚਾਰੀਆਂ ਤੇ ਕਮਾਈ ਫੁੱਟੀ ਦੇ 3 ਲੱਖ ਤੋਂ ਵੱਧ ਬਕਾਏ ਉਪਰ ਇਨਕਮ ਟੈਕਸ ਕੱਟ ਲਿਆ ਗਿਆ ਹੈ। ਜਦੋਂ ਕਿ Office of the PR. Commissioner of Income Tax Jalandhar-1, C.R. Building, Model Town Road, Jalandhar ਵੱਲੋਂ R.T.I. ਦੀ ਸੂਚਨਾ ਹਿੱਤ ਦੱਸਿਆ ਗਿਆ ਹੈ ਕਿ ਕਮਾਈ ਫੁੱਟੀ ਉਪਰ ਟੈਕਸ ਨਹੀਂ ਕੱਟਿਆ ਜਾ ਸਕਦਾ। ਵਾਧੂ ਕਮਾਈ ਫੁੱਟੀ ਉਪਰ ਕੱਟੇ ਹੋਏ ਟੈਕਸ ਨੂੰ ਵਾਪਸ ਕਰਵਾਉਣ ਲਈ ਸੰਪਰਕ ਕਰੋ।
34. ਪੰਜਾਬ ਸਰਕਾਰ ਦੇ ਪੱਤਰ ਅਨੁਸਾਰ 65, 70, 75 ਅਤੇ 80 ਸਾਲ ਪੂਰੇ ਹੋਣ ਤੇ Old Age Allowance 5%, 10%, 15%, ਅਤੇ 20% ਦਿੱਤਾ ਜਾਂਦਾ ਹੈ। ਗੁਹਾਟੀ ਹਾਈਕੋਰਟ ਦੀ ਰਿਟ ਨੰ. 4224/2016 Varindra Dutt Gyani V/S Union of India & Others ਅਤੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਇਹ ਲਾਭ 65, 70, 75 ਅਤੇ 80 ਸਾਲ ਦੇ start ਹੋਣ ਤੇ ਮਿਲਣਾ ਚਾਹੀਦਾ ਹੈ। ਕਰਨਾਟਕਾ ਹਾਈਕੋਰਟ ਨੇ ਵੀ ਇਸੇ ਤਰ੍ਹਾਂ ਦਾ ਫੈਸਲਾ ਕੀਤਾ ਹੈ। ਉਪਰੋਕਤ ਫੈਸਲੇ ਦਾ ਲਾਭ ਲੈਣ ਲਈ ਸੰਪਰਕ ਕਰੋ।
35. Junior Assistant ਅਤੇ Clerk ਜੋ 2000 ਤੋਂ 2007 ਵਿਚਕਾਰ (Before 01-12-2007) ਨੌਕਰੀ ਵਿੱਚ ਆਏ ਹਨ। ਉਹ 4 ਸਾਲਾ ACP ਕਾਰਨ ਦਸੰਬਰ 2007 ਅਤੇ 2008 ਦੇ ਕਲਰਕਾਂ ਨਾਲੋਂ ਇਕ Increment ਘੱਟ ਤਨਖਾਹ ਲੈ ਰਹੇ ਹਨ। ਉਹ 18-12-2011 ਤੋਂ ਮੁਢਲੀ ਤਨਖਾਹ 13500 ਦੀ ਥਾਂ 13910 ਰੁਪਏ ਲੈਣ ਲਈ ਸੰਪਰਕ ਕਰਨ। ਇਸ ਸੰਬੰਧੀ D.P.I. (Sec.) S.A.S. Nagar ਨੇ ਆਰਡਰ ਨੰ. 11/11-18ME(1) ਮਿੱਤੀ 12-10-2018 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸਿਵਲ ਰਿਟ ਪਟੀਸ਼ਨ ਨੰ. 13177 of 2018 ਦਵਿੰਦਰ ਸਿੰਘ ਤੇ ਹੋਰ ਬਨਾਮ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ Speaking Order ਜਾਰੀ ਕਰ ਦਿੱਤੇ ਹਨ।
36. ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀਬਾੜੀ ਸਬ ਇਨਸਪੈਕਟਰ ਨੂੰ 570-1080 ਦਾ Pay Scale 01-04-1984 ਅਤੇ 1500-2600 ਦਾ ਸਕੇਲ 01-01-1986 ਤੋਂ ਮਿਲ ਸਕਦਾ ਹੈ। ਇਹ ਸਕੇਲ ਖੇਤੀਬਾੜੀ ਸਬ ਇਨਸਪੈਕਟਰ ਜੋ Soil Conservation And Engineering Department Punjab ਵਿੱਚ ਕੰਮ ਕਰਦੇ ਹਨ ਉਨ੍ਹਾਂ ਨੂੰ ਮਿਲ ਚੁੱਕਾ ਹੈ।
37. 58 ਸਾਲ ਦੀ ਸੇਵਾ ਕਰਨ ਉਪਰੰਤ ਰਿਟਾਇਰਡ ਹੈਡਕੋਪਡ ਮੁਲਾਜ਼ਮ CWP No.20260 Of 2015 ਕਸਮੀਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰ ਦੇ ਫੈਸਲੇ 23-9-2015 ਅਨੁਸਾਰ 60 ਸਾਲ ਦੀ ਸੇਵਾ ਤੱਕ ਦਾ ਲਾਭ ਲੈ ਸਕਦੇ ਹਨ। ਇਹ ਫੈਸਲਾ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਪੱਤਰ ਨੰ.17/20/200-2ਪੀ.ਪੀ.2/132 ਮਿੱਤੀ 19-11-2014 ਅਤੇ ਨੰਬਰ 22/2/2012-3 ਐਫ.ਪੀ.2/350090/1 ਮਿੱਤੀ 21-11-2014 ਅਨੁਸਾਰ ਦਿੱਤਾ ਗਿਆ ਹੈ।
38. ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਿਵਲ ਰਿਟ ਪਟੀਸ਼ਨ ਨੰ. 19637 ਆਫ 2014 ਗੁਰਮੇਲ ਕੋਰ ਬਨਾਮ ਸਟੇਟ ਆਫ ਪੰਜਾਬ ਹੋਰ ਦੇ ਫੈਸਲੇ 18-8-2017 ਅਨੁਸਾਰ ਬਦਲੇ ਹਾਲਤਾਂ ਵਿੱਚ ਜਿਸ ਨਾਲ ਕਿਸੇ ਕਰਮਚਾਰੀ ਦੀ ਤਨਖਾਹ ਦੀ ਫਿਕਸੇਸ਼ਨ ਤੇ ਅਸਰ ਪੈਂਦਾ ਹੈ। ਉਸ ਕਰਮਚਾਰੀ ਨੂੰ ਆਪਸ਼ਨ ਬਦਲਣ ਦਾ ਹੱਕ ਦਿੱਤਾ ਜਾ ਸਕਦਾ ਹੈ। ਉਸ ਨੇ 4-9-14 ਦੀ ਥਾਂ 8,16,24 ਅਤੇ 32 ਸਾਲ ਲਾਭ ਲੈਣ ਦੀ ਆਪਸ਼ਨ ਦਿੱਤੀ ਸੀ। ਉਪਰੋਕਤ ਫੈਸਲੇ ਤੋਂ ਸਪੱਸ਼ਟ ਹੈ ਕਿ ਜੇ ਸਰਕਾਰ ਜਾਂ ਅਦਾਲਤ ਦੇ ਕਿਸੇ ਫੈਸਲੇ ਜਾਂ ਪੱਤਰ ਜਾਂ ਨਿਰਦੇਸ਼ ਕਾਰਨ ਕਿਸੇ ਕਰਮਚਾਰੀ ਦੀ ਤਨਖਾਹ ਦੀ ਫਿਕਸੇਸ਼ਨ 'ਤੇ ਜਾਂ ਆਪਸ਼ਨ ਦੀ ਮਿੱਤੀ 'ਤੇ ਅਸਰ ਪੈਂਦਾ ਹੈ ਤਾਂ ਉਹ ਕਰਮਚਾਰੀ ਆਪਣੀ ਉਸ ਤੋਂ ਬਾਅਦ ਦੀ ਸੇਵਾ ਵਿੱਚ ਆਉਣ ਵਾਲੀਆਂ ਆਪਸ਼ਨਾਂ ਦੀ ਮਿੱਤੀ ਮੁੜ ਬਦਲਣ ਲਈ ਚਾਰਜੇਟੀ ਕਰ ਸਕਦਾ ਹੈ।
- ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਿਵਲ ਰਿਟ ਪਟੀਸ਼ਨ ਨੰ.18644 ਆਫ 2015 ਗੁਰਮੀਤ ਸਿੰਘ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਹੋਰ ਦੇ ਫੈਸਲੇ 11-3-2016 ਨੂੰ ਹੋਇਆ। ਜਿਸ ਵਿੱਚ ਉਸ ਨੇ ਆਪਸ਼ਨ 1-1-2006 ਤੋਂ 1-11-2006 ਲੈਣ ਲਈ ਕਿਹਾ ਸੀ। ਜਿਨ੍ਹਾਂ ਸਿੱਖਿਆ ਅਫਸਰ (ਐ.ਸਿ.) ਪਟਿਆਲਾ ਨੇ ਪੱਤਰ ਨੰ. ਅ-1()2016-1821-1825 ਮਿੱਤੀ 01-06-2016 ਅਨੁਸਾਰ ਆਪਸ਼ਨ ਬਦਲਣ ਦੇ ਆਰਡਰ ਜਾਰੀ ਕਰ ਦਿੱਤੇ ਹਨ।

39. ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਜਨਰਲ ਕਰਮਚਾਰੀ ਅਨੁਸੂਚਿਤ ਜਾਤੀ ਦੇ ਜੂਨੀਅਰ ਕਰਮਚਾਰੀ ਦੇ ਬਰਾਬਰ ਤਨਖਾਹ ਲੈਣ ਲਈ ਚਾਹੇ ਉਹ ਰਾਖਵੇਂ ਕਰਨ ਕਾਰਨ ਪਹਿਲਾ ਤਰੱਕੀ ਪ੍ਰਾਪਤ ਕਰ ਚੁੱਕਾ ਹੋਵੇ ।
40. ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਰਿਟਾਇਰਮੈਂਟ ਤੋਂ 3 ਮਹੀਨੇ ਬਾਅਦ ਮਿਲਣ ਵਾਲੇ Retirement Benefit ਦੇ ਬਕਾਏ ਜਿਵੇਂ Commutation, Leave Encashment, Gratuity, G.P.F. ਉਪਰ 9% ਸਲਾਨਾ ਵਿਆਜ ਲੈਣ ਲਈ ਸੰਪਰਕ ਕਰਨ ।
41. CWP No. 20392 of 2009 ਰਾਜ ਕੁਮਾਰ ਬਨਾਮ ਪੰਜਾਬ ਸਰਕਾਰ ਅਤੇ COCP No. 830 of 2013 ਦੇ ਫੈਸਲੇ ਅਨੁਸਾਰ ਡੀ.ਪੀ.ਆਈ. (ਸੈਕੰਡਰੀ) ਦੇ ਮੀਮੇ ਨੰ: 20/237-13 ਅ 2 (3) ਮਿੱਤੀ ਐਸ.ਏ.ਐਸ ਨਗਰ 20-09-2013 ਅਨੁਸਾਰ ਡਾਸ਼ਾ ਟੀਚਰ ਨੂੰ ਮਾਸਟਰ ਕੇਡਰ ਵਿੱਚ ਤਰੱਕੀ ਦੀ ਮਿੱਤੀ ਤੋਂ ਸੇਵਾ ਗਿਣਕੇ ਮਾਸਟਰ ਕਾਡਰ ਵਿੱਚ 4, 9, 14 ਏ.ਸੀ.ਪੀ. ਦੇਣ ਦੇ ਆਰਡਰ ਕੀਤੇ ਹਨ ।
42. ਜਿਨ੍ਹਾਂ ਕਰਮਚਾਰੀਆਂ ਨੇ ਆਪਸ਼ਨ 1-1-86 ਤੋਂ 31-12-92 ਤੱਕ ਲਈ ਸੀ। ਉਹ ਹੁਣ ਉਹੀ ਆਪਸ਼ਨ 1-1-93 ਤੱਕ ਲੈ ਸਕਦੇ ਹਨ । ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਵਲੋਂ COCP No.1042 ਆਫ 2014 In CWP No. 17954 ਆਫ 2012 ਸੰਤੋਖ ਸਿੰਘ ਬਨਾਮ ਪੰਜਾਬ ਵਿੱਚ ਦਿੱਤੇ ਐਫੀਡਿਕੇਸ਼ਨ ਅਨੁਸਾਰ 1-1-93 ਤੋਂ ਆਪਸ਼ਨ ਬਦਲਣ ਦੀ ਅਗਿਆ ਦੇ ਦਿੱਤੀ । ਇਸ ਤੋਂ ਇਲਾਵਾ ਜਿਨ੍ਹਾਂ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਦੇ ਆਰਡਰ ਨੰ. ਅ2/2017-6258-63 ਮਿੱਤੀ 7-3-17 ਅਨੁਸਾਰ ਸਿਵਲ ਰਿੱਟ ਪਟੀਸ਼ਨ ਨੰ. 1965 ਆਫ 2017 ਮੁਖਵਿੱਦਰ ਸਿੰਘ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਸਰਕਾਰ ਵਿੱਚ ਵੀ 1-1-93 ਤੋਂ ਆਪਸ਼ਨ ਬਦਲਣ ਦੇ ਆਰਡਰ ਕਰ ਦਿੱਤੇ ਹਨ ।
43. ਜੋ ਕਰਮਚਾਰੀ Deputation ਉਪਰ ਕੰਮ ਕਰ ਰਹੇ ਹਨ । ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ CWP No. 7943 of 2022 (O&M) Amandeep Singh and others V/S State of Punjab and others ਦੇ ਫੈਸਲੇ ਮਿੱਤੀ 01-08-2022 ਅਨੁਸਾਰ Deputation ਦੇ ਪੀਰਡ ਦਾ T.A. ਅਤੇ D.A. ਲੈਣ ਲਈ ਸੰਪਰਕ ਕਰਨ ।
44. ਸਥਾਨਕ ਸਰਕਾਰ ਦੇ ਪੱਤਰ ਨੰ. Acctt-7-DCFA-DLG-2016/43336-576 ਮਿੱਤੀ 19.08.2016 ਅਨੁਸਾਰ ਨਗਰ ਕੌਂਸਲ / ਨਗਰ ਨਿਗਮ / ਨਗਰ ਨਿਗਮ ਅਤੇ ਇਮਪਰੂਵਮੈਂਟ ਟਰੱਸਟ ਚ' ਗਰੈਚੂਟੀ ਐਕਟ ਲਾਗੂ ਕੀਤਾ ਗਿਆ ਹੈ । ਇਸ ਸੰਬੰਧੀ ਪੰਜਾਬ ਸਰਕਾਰ, ਸਥਾਨਕ ਸਰਕਾਰ (ਅਕਾਊਂਟ ਬਰਾਂਚ) ਨੇ ਗਜਟ ਨੋਟੀਫਿਕੇਸ਼ਨ 03-01-2022 ਨੂੰ ਜਾਰੀ ਕੀਤਾ ਹੈ । ਗਰੈਚੂਟੀ ਐਕਟ ਅਧੀਨ 24-05-2010 ਤੋਂ 28-03-2018 ਤੱਕ ਗਰੈਚੂਟੀ 10 ਲੱਖ ਰੁਪਏ ਅਤੇ 29-03-2018 ਤੋਂ ਬਾਅਦ ਗਰੈਚੂਟੀ 20 ਲੱਖ ਰੁਪਏ ਹੈ । ਇਸ ਐਕਟ ਅਧੀਨ 01-01-2016 ਤੋਂ 28-03-2018 ਤੱਕ ਰਿਟਾਰਡ ਕਰਮਚਾਰੀ 10 ਲੱਖ ਗਰੈਚੂਟੀ ਦੇ ਹੱਕਦਾਰ ਹਨ ਜਦੋਂਕਿ ਸੀ.ਐਸ.ਆਰ ਮੁਤਾਬਿਕ 01-01-2016 ਤੋਂ ਗਰੈਚੂਟੀ 20 ਲੱਖ ਰੁਪਏ ਹੈ ।
 1. ਗਰੈਚੂਟੀ ਐਕਟ ਗਜਟ ਨੋਟੀਫਿਕੇਸ਼ਨ 03-01-2022 ਤੋਂ ਲਾਗੂ ਕੀਤਾ ਜਾਵੇ ।
 2. 01-01-1996 ਤੋਂ 23-09-1997 ਤੱਕ ਰਿਟਾਰਡ ਕਰਮਚਾਰੀਆਂ ਨੂੰ ਗਰੈਚੂਟੀ ਐਕਟ ਅਧੀਨ ਮਿਲਣ ਵਾਲੀ 1 ਲੱਖ ਗਰੈਚੂਟੀ ਦੀ ਥਾਂ 3.50 ਲੱਖ ਗਰੈਚੂਟੀ ਸੀ.ਐਸ.ਆਰ ਮੁਤਾਬਿਕ ਲੈਂਦੇ ਰਹੇ ਹਨ ।
 3. 01-01-2006 ਤੋਂ 23-05-2010 ਤੱਕ ਰਿਟਾਰਡ ਕਰਮਚਾਰੀ 3.50 ਲੱਖ ਗਰੈਚੂਟੀ ਦੀ ਥਾਂ 10 ਲੱਖ ਗਰੈਚੂਟੀ ਸੀ.ਐਸ.ਆਰ ਮੁਤਾਬਿਕ ਲੈਂਦੇ ਰਹੇ ਹਨ ।
 ਇਸ ਲਈ 01-01-2016 ਤੋਂ 28-03-2018 ਤੱਕ ਰਿਟਾਰਡ ਕਰਮਚਾਰੀ 20 ਲੱਖ ਗਰੈਚੂਟੀ ਲੈਣ ਲਈ ਸੰਪਰਕ ਕਰਨ ।
45. ਸਥਾਨਕ ਸਰਕਾਰ ਦੇ ਪੱਤਰ ਨੰ. Acctt-7-DCFA-DLG-2016/43336-576 ਮਿੱਤੀ 19.08.2016 ਅਨੁਸਾਰ ਨਗਰ ਕੌਂਸਲ / ਨਗਰ ਨਿਗਮ / ਨਗਰ ਨਿਗਮ ਅਤੇ ਇਮਪਰੂਵਮੈਂਟ ਟਰੱਸਟ ਚ' ਗਰੈਚੂਟੀ ਐਕਟ ਲਾਗੂ ਕੀਤਾ ਗਿਆ ਹੈ । ਇਸ ਸੰਬੰਧੀ ਪੰਜਾਬ ਸਰਕਾਰ, ਸਥਾਨਕ ਸਰਕਾਰ (ਅਕਾਊਂਟ ਬਰਾਂਚ) ਨੇ ਗਜਟ ਨੋਟੀਫਿਕੇਸ਼ਨ 03-01-2022 ਨੂੰ ਜਾਰੀ ਕੀਤਾ ਹੈ । ਗਰੈਚੂਟੀ ਐਕਟ ਅਧੀਨ 24-05-2010 ਤੋਂ 28-03-2018 ਤੱਕ ਗਰੈਚੂਟੀ 10 ਲੱਖ ਰੁਪਏ ਅਤੇ 29-03-2018 ਤੋਂ ਬਾਅਦ ਗਰੈਚੂਟੀ 20 ਲੱਖ ਰੁਪਏ ਹੈ । ਇਸ ਐਕਟ ਅਧੀਨ 01-01-2016 ਤੋਂ 28-03-2018 ਤੱਕ ਰਿਟਾਰਡ ਕਰਮਚਾਰੀ 10 ਲੱਖ ਗਰੈਚੂਟੀ ਦੇ ਹੱਕਦਾਰ ਹਨ ਜਦੋਂਕਿ ਸੀ.ਐਸ.ਆਰ ਮੁਤਾਬਿਕ 01-01-2016 ਤੋਂ ਗਰੈਚੂਟੀ 20 ਲੱਖ ਰੁਪਏ ਹੈ । 29-03-2018 ਤੋਂ ਹੁਣ ਤੱਕ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਕੁਝ ਸਥਾਨਕ ਸਰਕਾਰ ਫੰਡਾਂ ਦੀ ਘਾਟ ਕਾਰਨ 10 ਲੱਖ ਦੀ ਥਾਂ 20 ਲੱਖ ਗਰੈਚੂਟੀ ਦੇਣ ਸੰਬੰਧੀ ਇਸ ਸਮੇਂ ਨਾਹ ਪੱਖੀ ਰੁੱਖ ਅਪਣਾ ਰਹੀਆਂ ਹਨ । ਇਸ ਲਈ 29-03-2018 ਤੋਂ ਹੁਣ ਤੱਕ ਰਿਟਾਰਡ ਕਰਮਚਾਰੀ 20 ਲੱਖ ਗਰੈਚੂਟੀ ਲੈਣ ਲਈ ਸੰਪਰਕ ਕਰਨ ।
46. ਆਰਜੀ ਮੁਲਾਜ਼ਮ ਰੇਗੂਲਰ ਮੁਲਾਜ਼ਮਾਂ ਦੇ ਬਰਾਬਰ ਤਨਖਾਹ Sanctioned Posts ਉਪਰ ਲੈ ਸਕਦੇ ਹਨ । ਸੁਪਰੀਮ ਕੋਰਟ Civil Appeal No. 213 Of 2013 State Of Punjab & Ors V/s Jagjit Singh 'ਚ ਮਾਨਯੋਗ ਜੱਜ ਜੇ.ਐਸ ਖੇਹਰ ਅਤੇ ਐਸ.ਏ.ਬੋਬਡ ਦੇ 102 ਸਫੇ ਦੇ 26-10-2016 ਦੇ ਫੈਸਲੇ ਅਨੁਸਾਰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਸਿਧਾਂਤ Daily Wages/ Temporary Worker ਅਤੇ ਠੇਕੇ ਦੇ ਮੁਲਾਜ਼ਮਾਂ ਤੇ ਵੀ ਲਾਗੂ ਹੋਵੇਗਾ ਜਿਹੜੇ Proper Selection Procedure ਰਾਹੀਂ Sanctioned Posts ਲੱਗੇ ਹੋਏ ਹਨ ਅਤੇ ਉਹ ਰੇਗੂਲਰ ਮੁਲਾਜ਼ਮਾਂ ਦੇ ਬਰਾਬਰ ਕੰਮ ਕਰਦੇ ਹਨ । ਸੰਵਿਧਾਨ ਅਨੁਸਾਰ ਬਰਾਬਰ ਕੰਮ ਲਈ ਨਿਯੁਕਤ ਕਰਮਚਾਰੀ ਨੂੰ ਰੇਗੂਲਰ ਕਰਮਚਾਰੀਆਂ ਦੇ ਮੁਕਾਬਲੇ ਘੱਟ ਤਨਖਾਹ ਨਹੀਂ ਮਿਲ ਸਕਦੀ ਜਦਕਿ ਉਹ ਬਰਾਬਰ ਜ਼ਿੰਮੇਵਾਰੀ ਨਿਭਾਉਂਦੇ ਹਨ ।

ਇਸ ਸੰਬੰਧੀ CWP No. 2031 of 2016 Harvinder Singh & Others V/S State of Punjab & Others ਅਤੇ ਹੋਰ ਰਿੱਟਾਂ ਦਾ ਫੈਸਲਾ 21-01-2020 ਨੂੰ ਹੋਇਆ ਹੈ ਕਿ ਰਿੱਟ ਪਟੀਸ਼ਨਰ ਆਪਣੀ ਨਿਯੁਕਤੀ ਦੀ ਮਿੱਤੀ ਤੋਂ Minimum ਪੈ ਸਕੇਲ ਲੈਣ ਦੇ ਹੱਕਦਾਰ ਹਨ । ਇਸ ਸੰਬੰਧੀ ਸਰਕਾਰ ਵਲੋਂ ਪਾਈ LPA No. 29 of 2021 State of Punjab & Others V/S Harvinder Singh & Others ਅਤੇ ਹੋਰ ਦਾ ਫੈਸਲਾ 11-05-2022 ਨੂੰ ਹੋਇਆ । ਜਿਸ ਵਿੱਚ ਸਰਕਾਰ ਦੀ ਅਪੀਲ ਰੱਦ ਕਰ ਦਿੱਤੀ ਸੀ । ਹੁਣ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨੇ ਆਰਡਰ ਨੰ. DPISE-EST20CC/24/2020-Establishment-2- DPISE/79928 ਮਿੱਤੀ 29-11-2023 ਅਨੁਸਾਰ 05-12-2023 ਨੂੰ ਨਿਯੁਕਤੀ ਦੀ ਮਿੱਤੀ ਤੋਂ ਪੈ ਸਕੇਲ ਦੇਣ ਦੇ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਹਨ । ਇਸ ਕੇਸ ਦਾ ਲਾਭ ਜੋ ਕਰਮਚਾਰੀ Contract ਉਪਰ ਭਾਵ 5400, 6000, ਜਾਂ 6200 ਰੁਪਏ ਆਦਿ ਲੈਂਦੇ ਸਨ ਹੁਣ ਉਹ Minimum ਪੈ ਸਕੇਲ ਲੈਣ ਦੇ ਹੱਕਦਾਰ ਹਨ ।

15.01.2015 ਤੋਂ ਭਰਤੀ ਹੋਏ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਜਿਹੜੇ ਘੱਟ ਤਨਖਾਹ ਉੱਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਪੂਰੀ ਤਨਖਾਹ arrear ਸਮੇਤ ਤਿੰਨ ਮਹੀਨੇ ਵਿੱਚ ਦੇਣ ਦਾ ਆਦੇਸ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ CWP No. 17064 of 2017 ਅਤੇ ਹੋਰਾਂ ਵਿੱਚ 16.02.2023 ਦੇ ਆਪਣੇ ਫੈਸਲੇ ਵਿੱਚ ਦੇ ਦਿੱਤਾ ਹੈ । ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ 15.01.2015 ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਅਤੇ ਜਿਸ ਵਿੱਚ ਗੈਰ-ਬਰਾਬਰ ਤਨਖਾਹ ਅਤੇ ਕਰਮਚਾਰੀ ਦੇ ਪ੍ਰੋਬੇਸ਼ਨ ਨੂੰ ਸਰਵਿਸ ਪੀਰੀਅਡ ਵਿੱਚ ਨਾ ਜੋੜਨ ਦੇ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਹੈ । ਇਸ ਹਾਈ ਕੋਰਟ ਨੇ ਰਾਜ ਸਰਕਾਰ ਨੂੰ 15.01.2015 ਤੋਂ ਬਾਅਦ ਸਾਰੇ ਨਵੇਂ ਭਰਤੀ ਕੀਤੇ

[illegible]

A. SBI Bank Budhlada Distt. Mansa(Punjab)

In Favour of: Krishana Consultancy

Current A/c No.39453963229

IFSC Code: SBIN0050050

Paytm/Google Pay/Phonepay and Amazon Payment UPI Id 9915031482@SBI



Scan for Payment



Scan for Whatsapp



Scan for Location



Scan for Website

B. Mobile Number for Whatsapp

98157-13297, 70090-22962, 70090-22963

C. Mobile Number for Corrections 84272-03297,84272-03298

D. Mobile Number for Enquiry 90410-13814 To 19 (6 Lines)

Registered Concern :



KG/19-04-2025